

## ਸਤਿਗੁਰੁ ਜਿਨੀ ਨ ਸੇਵਿਓ ਸਬਦਿ ਨ ਕੀਤੇ ਵੀਚਾਰੁ ॥ ਅੰਤਰਿ ਗਿਆਨੁ ਨ ਆਇਓ ਮਿਰਤਕੁ ਹੈ ਸੰਸਾਰਿ ॥

**Those who do not study, analyse and follow the Shabad Guru and do not serve according to the path shown by Gurbani, cannot achieve inner enlightenment and are as if lifeless.**

ਹਰੇਕ ਇਨਸਾਨ ਲਈ ਆਪਣੇ ਜੀਵਨ ਦਾ ਮੰਤਵ ਸਮਝਣਾ ਜ਼ਰੂਰੀ ਹੈ। ਸਾਰੀਆਂ ਜੂਨਾਂ ਵਿਚੋਂ ਮਨੁੱਖਾ ਜੂਨ ਹੀ ਐਸੀ ਹੈ, ਜਿਸ ਵਿਚ ਅਕਾਲ ਪੁਰਖੁ ਦਾ ਮੇਲ ਹੋ ਸਕਦਾ ਹੈ। ਇਸ ਮੰਤਵ ਨੂੰ ਪੂਰਾ ਕਰਨ ਲਈ ਇਹ ਸੋਹਣਾ ਮਨੁੱਖਾ ਸਰੀਰ ਮਿਲਿਆ ਹੈ। ਜੇ ਕਰ ਅਕਾਲ ਪੁਰਖੁ ਨੂੰ ਮਿਲਣ ਲਈ ਕੋਈ ਉੱਦਮ ਨਾ ਕੀਤਾ, ਤਾਂ ਹੋਰ ਸਾਰੇ ਕੰਮ ਕਿਸੇ ਵੀ ਅਰਥ ਨਹੀਂ, ਜਿੰਦ ਨੂੰ ਉਨ੍ਹਾਂ ਕੰਮਾਂ ਦਾ ਕੋਈ ਲਾਭ ਨਹੀਂ ਹੋ ਸਕਦਾ। ਇਸ ਲਈ ਗੁਰੂ ਸਾਹਿਬ ਇਹੀ ਸਿਖਿਆ ਦਿੰਦੇ ਹਨ ਕਿ, ਸਾਧ ਸੰਗਤਿ ਵਿਚ ਮਿਲ ਬੈਠਿਆ ਕਰ ਤੇ ਸਿਰਫ਼ ਅਕਾਲ ਪੁਰਖੁ ਦਾ ਨਾਮੁ ਯਾਦ ਕਰਿਆ ਕਰ, ਉਸ ਦੀ ਸਿਫਤਿ-ਸਾਲਾਹ ਵਿਚ ਜੁੜਿਆ ਕਰ। ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਦੇ ਆਹਰ ਵਿਚ ਲੱਗ, ਕਿਉਂਕਿ ਮਾਇਆ ਦੇ ਪਿਆਰ ਵਿਚ ਮਨੁੱਖਾ ਜਨਮ ਵਿਅਰਥ ਜਾ ਰਿਹਾ ਹੈ।

**ਆਸਾ ਮਹਲਾ ੫ ॥ ਭਈ ਪਰਾਪਤਿ ਮਾਨੁਖ ਦੇਹਰੀਆ ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥ ਅਵਰਿ ਕਾਜ ਤੇਰੈ ਕਿਤੈ ਨ ਕਮ ॥  
ਮਿਲੁ ਸਾਧਸੰਗਤਿ ਭਜੁ ਕੇਵਲ ਨਾਮ ॥੧॥ ਸਰਜਾਮਿ ਲਾਗੁ ਭਵਜਲ ਤਰਨ ਕੈ ॥ ਜਨਮੁ ਬ੍ਰਿਥਾ ਜਾਤ ਰੰਗਿ ਮਾਇਆ ਕੈ ॥੧॥ ਰਹਾਉ ॥**

(੧੨)

ਉਹ ਸਦਾ ਕਾਇਮ ਰਹਿਣ ਵਾਲਾ ਇਕ ਅਕਾਲ ਪੁਰਖੁ ਸਾਰਿਆ ਵਿਚ ਵਸਦਾ ਹੈ, ਜੋ ਕੁਝ ਵੀ ਇਸ ਸ੍ਰਿਸ਼ਟੀ ਵਿਚ ਹੋ ਰਿਹਾ ਹੈ, ਉਸ ਦਾ ਕੀਤਾ ਹੀ ਹੋ ਰਿਹਾ ਹੈ। ਅਸਲੀ ਮਨੁੱਖ ਉਹੀ ਹੈ ਜੋ ਅਕਾਲ ਪੁਰਖੁ ਦੇ ਹੁਕਮੁ ਨੂੰ ਪਛਾਣਦਾ ਹੈ, ਉਸ ਇਕ ਨਾਲ ਸਾਂਝ ਪਾਉਂਦਾ ਹੈ, ਸਾਰਿਆ ਵਿਚ ਉਸ ਨੂੰ ਵੇਖਦਾ ਹੈ। ਅਜੇਹਾ ਮਨੁੱਖ ਹੀ ਉਸ ਅਕਾਲ ਪੁਰਖੁ ਦੇ ਭੇਦ ਨੂੰ ਸਮਝਣ ਦੀ ਦਿਸ਼ਾ ਵਲ ਜਾ ਸਕਦਾ ਹੈ।

**ਸਭ ਮਹਿ ਸਚਾ ਏਕੋ ਸੋਈ ਤਿਸ ਕਾ ਕੀਆ ਸਭੁ ਕਛੁ ਹੋਈ ॥ ਹੁਕਮੁ ਪਛਾਨੈ ਸੁ ਏਕੋ ਜਾਨੈ ਬੰਦਾ ਕਹੀਐ ਸੋਈ ॥੩॥ (੧੩੫੦)**

ਜੀਵਨ ਦਾ ਮੰਤਵ ਜਾਨਣ ਲਈ ਅਕਾਲ ਪੁਰਖੁ ਦਾ ਹੁਕਮੁ, ਨਿਯਮ ਜਾਂ ਧਰਮ ਦੀ ਜਾਣਕਾਰੀ ਬਹੁਤ ਜ਼ਰੂਰੀ ਹੈ। ਇਸ ਭੇਦ ਨੂੰ ਸਮਝਣ ਲਈ ਆਪਣਾ ਆਪ, ਗੁਰੂ ਦੇ ਅੱਗੇ ਅਰਪਨ ਕਰਨਾ ਪਵੇਗਾ। ਗੁਰੂ ਦੇ ਸਬਦ ਨੂੰ ਹਿਰਦੇ ਵਿਚ ਵਸਾਉਣ ਨਾਲ ਹੀ ਹੁਕਮੁ ਸਮਝਿਆ ਜਾ ਸਕਦਾ ਹੈ। ਇਸ ਲਈ ਗੁਰਬਾਣੀ ਨੂੰ ਗਾਇਨ ਕਰਨਾ ਹੈ, ਭਾਵ ਜੀਵਨ ਦਾ ਹਿੱਸਾ ਬਣਾਉਣਾਂ ਹੈ। ਅਕਾਲ ਪੁਰਖੁ ਦਾ ਹੁਕਮੁ, ਨਿਯਮ ਜਾਂ ਧਰਮ ਦੀ ਜਾਣਕਾਰੀ ਹਾਸਲ ਕਰਨ ਲਈ, ਗੁਰੂ ਦਾ ਗਿਆਨ ਜ਼ਰੂਰੀ ਹੈ। ਗੁਰੂ ਦੇ ਗਿਆਨ ਦਾ ਬੱਝਾ ਹੋਇਆ ਮਨ ਹੀ, ਇਕ ਥਾਂ ਟਿਕਿਆ ਰਹਿ ਸਕਦਾ ਹੈ, ਤੇ ਵਿਕਾਰਾਂ ਵਲ ਨਹੀਂ ਢੌੜੇਗਾ। ਜਿਵੇਂ ਪਾਣੀ ਤੋਂ ਬਿਨਾ ਘੜਾ ਨਹੀਂ ਬਣ ਸਕਦਾ, ਤਿਵੇਂ ਗੁਰੂ ਤੋਂ ਬਿਨਾ ਗਿਆਨ ਪੈਦਾ ਨਹੀਂ ਹੋ ਸਕਦਾ।

**ਮ: ੧ ॥ ਕੁੰਭੇ ਬਧਾ ਜਲੁ ਰਹੈ ਜਲ ਬਿਨੁ ਕੁੰਭੁ ਨ ਹੋਇ ॥ ਗਿਆਨ ਕਾ ਬਧਾ ਮਨੁ ਰਹੈ ਗੁਰ ਬਿਨੁ ਗਿਆਨੁ ਨ ਹੋਇ ॥ ੫ ॥ (੪੯੬)**

ਗੁਰੂ ਨੂੰ ਪਾਉਣ ਲਈ ਗੁਰੂ ਘਰ ਵਿਚ ਦਾਖਲਾ ਲੈਣਾਂ ਜ਼ਰੂਰੀ ਹੈ, ਗੁਰੂ ਨਾਲ ਪ੍ਰਣ ਕਰਨਾ ਜ਼ਰੂਰੀ ਹੈ। ਜੇ ਕਰ ਅਸੀਂ ਪ੍ਰਣ ਕੀਤਾ ਹੈ, ਤਾਂ ਉਸ ਤੇ ਕਾਇਮ ਰਹਾਂਗੇ। ਬਿਨਾਂ ਪ੍ਰਣ ਕੀਤਾ ਮਨੁੱਖ, ਕਦੀ ਵੀ ਆਪਣੇ ਮਾਰਗ ਤੋਂ ਬਿਚਕ ਸਕਦਾ ਹੈ।

**ਦਾਗੇ ਹੋਹਿ ਸੁ ਰਨ ਮਹਿ ਜੁੜਹਿ ਬਿਨੁ ਦਾਗੇ ਭਗਿ ਜਾਈ ॥ ਸਾਧੁ ਹੋਇ ਸੁ ਭਗਤਿ ਪਛਾਨੈ ਹਰਿ ਲਏ ਖਜਾਨੈ ਪਾਈ ॥੩॥ (੯੯੬,  
੯੨੦)**

ਇਸ ਲਈ ਗੁਰੂ ਘਰ ਵਿਚ ਦਾਖਲਾ ਲੈਣ ਲਈ ਖੰਡੇ ਬਾਟੇ ਦੀ ਪਾਹੁਲ ਲੈਣੀ ਜ਼ਰੂਰੀ ਹੈ। ਗੁਰੂ ਅੱਗੇ ਸਿਰ ਭੇਟਾ ਕੀਤਾ ਜਾਏ, ਬਿਨਾ ਕਿਸੇ ਬਿਜਕ ਦੇ ਲੋਕ-ਲਾਜ ਅਤੇ ਹਉਮੈਂ ਛੱਡੀ ਜਾਏ।

**ਜਉ ਤਉ ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ ਗਲੀ ਮੇਰੀ ਆਉ ॥ ਇਤੁ ਮਾਰਗਿ ਪੈਰੁ ਧਰਜੈ ॥ ਸਿਰੁ ਦੀਜੈ ਕਾਣਿ ਨ ਕੀਜੈ ॥੨੦॥**  
(੧੪੧੨)

ਗੁਰੂ ਸਬਦ, ਅਕਾਲ ਪੁਰਖੁ ਦਾ ਉਹ ਹੁਕਮੁ ਜੋ ਸਤਿਗੁਰਾਂ ਦੁਆਰਾ ਸਾਨੂੰ ਪ੍ਰਾਪਤ ਹੋਇਆ ਹੈ। ਸਮੁੱਚੀ ਗੁਰਬਾਣੀ, ਗੁਰੂ ਸਬਦ ਹੈ, ਤੇ ਸਚਾਈ ਦਾ ਪ੍ਰਕਾਸ਼ ਹੈ। ਗੁਰੂ ਸਾਹਿਬ ਦੀ ਦਿਤੀ ਹੋਈ ਸਿਖਿਆ ਗੁਰਬਾਣੀ ਰਾਹੀਂ ਸਮਝੀ ਜਾ ਸਕਦੀ ਹੈ। ਡਿਗਰੀ ਹਾਸਲ ਕਰਨ ਲਈ ਸਿਰਫ਼ ਦਾਖਲਾ ਲੈਣਾਂ ਹੀ ਕਾਢੀ ਨਹੀਂ, ਪੜ੍ਹਾਈ ਵੀ ਕਰਨੀ ਪੈਂਦੀ ਹੈ, ਮਿਹਨਤ ਕਰਕੇ ਸਿਖਿਆ ਵੀ ਲੈਣੀ ਪੈਂਦੀ ਹੈ। ਇਸੇ ਤਰ੍ਹਾਂ ਗੁਰਬਾਣੀ ਦੀ ਸਿਖਿਆਂ ਲੈਣ ਲਈ ਗੁਰੂ ਦੇ ਸਬਦ ਦੀ ਵੀਚਾਰ ਬਹੁਤ ਜ਼ਰੂਰੀ ਹੈ। ਸਿਰਫ਼ ਦਰਸ਼ਨ ਕੀਤਿਆਂ ਮੁਕਤੀ ਨਹੀਂ ਮਿਲ ਸਕਦੀ, ਜਦ ਤਕ ਜੀਵ ਸਤਿਗੁਰੂ ਦੇ ਸਬਦ ਦੀ ਵੀਚਾਰ ਨਹੀਂ ਕਰਦਾ, ਕਿਉਂਕਿ ਸਬਦ ਵੀਚਾਰ ਕਰਨ ਤੋਂ ਬਿਨਾ ਅਹੰਕਾਰ ਰੂਪੀ ਮਨ ਦੀ ਮੈਲ ਨਹੀਂ ਉਤਰਦੀ ਤੇ ਅਕਾਲ ਪੁਰਖੁ ਦੇ ਨਾਮੁ ਨਾਲ ਪਿਆਰ ਨਹੀਂ ਪੈਂਦਾ।

**॥ ਸਲੋਕੁ ਮ: ੩ ॥ ਸਤਿਗੁਰ ਨੇ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰੁ ॥ ਡਿੱਠੈ ਮੁਕਤਿ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ ॥**  
(੯੯੪)

ਮਨੁੱਖ ਅਤੇ ਪਸੂ ਵਿਚ ਇਹੀ ਫਰਕ ਹੈ ਕਿ ਮਨੁੱਖ ਵੀਚਾਰ ਕਰ ਸਕਦਾ ਹੈ, ਪਰ ਪਸੂ ਵੀਚਾਰ ਨਹੀਂ ਕਰਦਾ ਹੈ, ਪਸੂ ਆਪਣੇ ਮਨ ਦੀ ਮੱਤ ਅਨੁਸਾਰ ਚਲਦਾ ਰਹਿੰਦਾ ਹੈ। ਜੇ ਕਰ ਮਨੁੱਖ ਦੇ ਅੰਦਰ ਵੀਚਾਰ ਨਹੀਂ ਤਾਂ ਪਸੂ ਅਤੇ ਮਨੁੱਖ ਵਿਚ ਕੋਈ ਫਰਕ ਨਹੀਂ ਰਹਿ ਜਾਂਦਾ

ਹੈ। ਆਪਣੀ ਮੱਤ ਅਨੁਸਾਰ ਚਲਣ ਵਾਲਾ ਮਨੁੱਖ ਜੀਵਨ ਵਿਚ ਨਾ ਤਾਂ ਸਫਲਤਾ ਪਾ ਸਕਦਾ ਹੈ ਤੇ ਨਾ ਹੀ ਸੁਖ ਪਾ ਸਕਦਾ ਹੈ।

**ਜਿਨਾ ਸਤਿਗੁਰੁ ਪੁਰਖ ਨ ਸੇਵਿਓ ਸਬਦਿ ਨ ਕੀਤੇ ਵੀਚਾਰੁ ॥ ਓਇ ਮਾਣਸ ਸੁਨਿ ਨ ਆਖਿਆਨਿ ਪਸੁ ਛੋਰ ਗਵਾਰ ॥ (੧੪੧੮)**

ਇਹ ਮਨੁੱਖਾ ਜਨਮ ਮਿਲਣ ਦੇ ਬਾਵਜੂਦ ਵੀ, ਜਿਨ੍ਹਾਂ ਜੀਵਾਂ ਨੇ ਸਤਿਗੁਰੂ ਦੀ ਸੇਵਾ ਨਹੀਂ ਕੀਤੀ ਤੇ ਸਤਿਗੁਰੂ ਦੇ ਸਬਦ ਦੁਆਰਾ ਅਕਾਲ ਪੁਰਖੁ ਦੇ ਨਾਮੁ ਦੀ ਵੀਚਾਰ ਨਹੀਂ ਕੀਤੀ, ਗੁਰਬਾਣੀ ਦੁਆਰਾ ਆਪਣੇ ਹਿਰਦੇ ਵਿਚ ਸੱਚਾ ਚਾਨਣ ਪੈਦਾ ਨਹੀਂ ਕੀਤਾ, ਅਜੇਹਾ ਜੀਵ ਸੰਸਾਰ ਵਿਚ ਜੀਉਂਦਾ ਦਿੱਸਦਾ ਹੋਇਆ ਵੀ ਮੋਇਆ ਦੀ ਤਰ੍ਹਾਂ ਹੈ।

**ਸਲੋਕ ਮਃ ੩ ॥ ਸਤਿਗੁਰੁ ਜਿਨੀ ਨ ਸੇਵਿਓ ਸਬਦਿ ਨ ਕੀਤੇ ਵੀਚਾਰੁ ॥ ਅੰਤਰਿ ਗਿਆਨੁ ਨ ਆਇਓ ਮਿਰਤਕੁ ਹੈ ਸੰਸਾਰੁ ॥ (੯੮)**

ਮਾਇਆ ਵਿਚ ਫਸਿਆ ਹੋਣ ਕਰਕੇ ਜੀਵ ਅਉਗਣਾਂ ਨਾਲ ਭਰਿਆ ਰਹਿੰਦਾ ਹੈ, ਵੈਸੇ ਗੁਣ ਵੀ ਉਸ ਦੇ ਅੰਦਰ ਹੀ ਵੱਸਦੇ ਹਨ, ਕਿਉਂਕਿ ਗੁਣਾਂ ਦਾ ਖ਼ਜਾਨਾ, ਭਾਵ ਅਕਾਲ ਪੁਰਖੁ ਉਸ ਦੇ ਅੰਦਰ ਵੱਸ ਰਿਹਾ ਹੈ। ਪਰੰਤੂ ਸਤਿਗੁਰੂ ਤੋਂ ਬਿਨਾ ਗੁਣਾਂ ਦੀ ਸੂਝ ਨਹੀਂ ਪੈਂਦੀ, ਅਤੇ ਇਹ ਸੂਝ ਤਦ ਤਕ ਨਹੀਂ ਪੈਂਦੀ, ਜਦ ਤਕ ਗੁਰੂ ਦੇ ਸਬਦ ਦੀ ਵੀਚਾਰ ਨਾ ਕੀਤੀ ਜਾਏ। ਇਸ ਲਈ ਆਪਣੇ ਅੰਦਰਲੇ ਗੁਣ ਉਜਾਗਰ ਕਰਨ ਲਈ ਗੁਰੂ ਸਬਦ ਦੀ ਵੀਚਾਰ ਬਹੁਤ ਜ਼ਰੂਰੀ ਹੈ।

**ਅਵਗੁਣੀ ਭਰਪੁਰ ਹੈ ਗੁਣ ਭੀ ਵਾਹਿ ਨਾਲਿ ॥ ਵਿਣੁ ਸਤਗੁਰ ਗੁਣ ਨ ਜਾਪਨੀ ਜਿਚਰੁ ਸਬਦਿ ਨ ਕਰੇ ਬੀਚਾਰੁ ॥੪੪॥ (੯੩੬)**

ਅਕਸਰ ਲੋਕਾਂ ਨੂੰ ਲਗਦਾ ਹੈ ਕਿ ਕਿ ਸਭ ਪ੍ਰਚਾਰਕਾਂ ਦੇ ਵੀਚਾਰ ਵੱਖਰੇ ਵੱਖਰੇ ਹਨ। ਇਹ ਸਿੱਖਾਂ ਨੂੰ ਗੁਮਰਾਹ ਕਰਨ ਲਈ ਪ੍ਰਾਪੇਗੰਡਾ ਕੀਤਾ ਜਾ ਰਿਹਾ ਹੈ, ਜ਼ਰੂਰੀ ਨਹੀਂ ਕਿ ਸਭ ਦੇ ਵੀਚਾਰ ਵੱਖਰੇ ਹੋਣ। ਸਮੁੰਦਰ ਵਿਚ ਵੱਖ ਵੱਖ ਥਾਂ ਤੇ ਟੁੱਭੀ ਲਾਈ ਜਾਵੇ ਤਾਂ ਵੱਖ ਵੱਖ ਚੀਜ਼ਾਂ ਮਿਲਦੀਆਂ ਹਨ। ਇਸੇ ਤਰ੍ਹਾਂ ਪ੍ਰਚਾਰਕਾਂ ਦੀ ਵੱਖ ਵੱਖ ਵਿਸ਼ਿਆਂ ਦੀ ਖੋਜ ਵੱਖ ਵੱਖ ਪਹਿਲੂਆਂ ਬਾਰੇ ਬਿਆਨ ਕਰਦੀ ਹੈ। ਇਹ ਵੀ ਹੋ ਸਕਦਾ ਹੈ ਕਿ ਪ੍ਰਚਾਰਕ ਆਪਣੀ ਗੱਲ ਦੂਸਰਿਆਂ ਤਕ ਸਹੀ ਤਰੀਕੇ ਨਾਲ ਨਹੀਂ ਪੇਸ਼ ਕਰ ਸਕਿਆ ਹੈ। ਆਮ ਤੌਰ ਤੇ ਲੋਕ ਵੀ ਗੁਰਦੁਆਰਾ ਸਾਹਿਬ, ਸਿਰਫ ਰਵਾਇਤਾਂ ਪੂਰੀਆਂ ਕਰਨ ਲਈ ਪ੍ਰੋਗਰਾਮ ਦੇ ਅਖੀਰਲੇ ਸਮੇਂ ਤੇ ਹੀ ਆਉਂਦੇ ਹਨ। ਇਸ ਲਈ ਜੇ ਕਰ ਪੂਰੀ ਗੱਲ, ਪੂਰੇ ਧਿਆਨ ਨਾਲ, ਨਾ ਸੁਣੀ ਜਾਵੇ ਤਾਂ ਬਹੁਤ ਵਾਰੀ ਪਤਾ ਹੀ ਨਹੀਂ ਲਗਦਾ ਹੈ, ਕਿ, ਕੀ ਸਮਝਾਇਆ ਜਾ ਰਿਹਾ ਹੈ। ਨਤੀਜਾ ਇਹ ਹੁੰਦਾ ਹੈ ਕਿ ਲੋਕ ਆਪਣੀ ਮੱਤ ਅਨੁਸਾਰ ਅੰਦਾਜੇ ਲਾਉਂਣੇ ਸ਼ੁਰੂ ਕਰ ਦਿੰਦੇ ਹਨ। ਗੁਮਰਾਹ ਕਰਨ ਵਾਲੇ, ਲੋਕਾਂ ਦੀ ਇਸ ਖਾਮੀ ਦਾ ਫਾਇਦਾ ਉਠਾਂਦੇ ਹਨ। ਦੁਨੀਆਂ ਤੁਸ਼ਨਾ ਦੀ ਸਾਜੀ ਹੋਈ ਢੁੱਬੀ ਹੋ ਰਹੀ ਹੈ, ਸੜ ਸੜ ਕੇ ਵਿਲਕ ਰਹੀ ਹੈ, ਅਜੇਹੇ ਲੋਕਾਂ ਨੂੰ ਜੇ ਕਰ ਕੋਈ ਕਰਮਾਤੀ ਗੱਲ ਸੁਣਾਈ ਜਾਵੇ, ਤਾਂ ਆਸਾਨੀ ਨਾਲ ਗੁਮਰਾਹ ਕੀਤਾ ਜਾ ਸਕਦਾ ਹੈ। ਅੱਜਕਲ ਦੇ ਡੇਰੇ ਵਾਲੇ, ਇਸੇ ਕਮਜ਼ੋਰੀ ਦਾ ਫਾਇਦਾ ਉਠਾ ਰਹੇ ਹਨ। ਗੁਰਬਾਣੀ ਤਾਂ ਵਾਰ ਵਾਰ ਸਮਝਾਉਂਦੀ ਹੈ ਕਿ, ਮਨੁੱਖ ਜਦੋਂ ਤਕ ਗੁਰੂ ਦੇ ਸਬਦ ਰਾਹੀਂ, ਅਕਾਲ ਪੁਰਖੁ ਦੇ ਗੁਣਾਂ ਦੀ ਵੀਚਾਰ ਨਹੀਂ ਕਰਦਾ ਹੈ, ਤਦ ਤਕ ਨਾਮੁ ਨਹੀਂ ਮਿਲਦਾ, ਤੇ ਨਾਮੁ ਤੋਂ ਬਿਨਾ ਕਿਸੇ ਦਾ ਵੀ ਡਰ ਨਹੀਂ ਮੁੱਕਦਾ। ਇਹ ਡਰ ਤੇ ਸਹਿਮ ਹੀ ਸਾਨੂੰ, ਮੁੜ ਮੁੜ ਤ੍ਰਿਸ਼ਨਾ ਦੇ ਅਧੀਨ ਕਰਦਾ ਹੈ, ਤੇ ਅਗਿਆਨਤਾ ਕਰਕੇ, ਲੋਕ ਗੁਮਰਾਹ ਹੁੰਦੇ ਰਹਿੰਦੇ ਹਨ।

**ਸਲੋਕ ਮਃ ੩ ॥ ਤ੍ਰਿਸਨਾ ਦਾਧੀ ਜਲਿ ਮੁਈ ਜਲਿ ਜਲਿ ਕਰੇ ਪੁਕਾਰ ॥ ਸਤਿਗੁਰ ਸੀਤਲ ਜੇ ਮਿਲੈ ਫਿਰਿ ਜਲੈ ਨ ਦੂਜੀ ਵਾਰ ॥ ਨਾਨਕ**

**ਵਿਣੁ ਨਾਵੈ ਨਿਰਭਉ ਕੋ ਨਹੀਂ ਜਿਚਰੁ ਸਬਦਿ ਨ ਕਰੇ ਵਿਚਾਰੁ ॥੧॥ (੮੮)**

ਗੁਰੂ ਸਾਹਿਬ ਨੇ ਤਾਂ ਜਪੁਜੀ ਸਾਹਿਬ ਵਿਚ ਹੀ ਸਚਖੰਡ ਦਾ ਰਸਤਾ ਸਮਝਾ ਦਿਤਾ ਹੈ। ਅਸੀਂ ਪਾਠ ਰੋਜਾਨਾਂ ਕਰੀਏ, ਸਚਖੰਡ ਦਾ ਰਸਤਾ ਰੋਜਾਨਾਂ ਸੁਣੀਏ, ਪਰ ਉਸ ਰਸਤੇ ਤੇ ਚਲੀਏ ਨਾ, ਤਾਂ ਕਿਸ ਤਰ੍ਹਾਂ ਮੰਜ਼ਲ ਤਕ ਪਹੁੰਚ ਸਕਦੇ ਹਾਂ। ਜੇ ਕਰ ਵੈਦ ਕੋਲੋਂ ਦਵਾਈ ਤਾਂ ਲੈ ਆਈਏ, ਪਰ ਵੈਦ ਦੇ ਦੱਸੇ ਹੋਏ ਸੰਜਮ ਨਾਲ ਦਵਾਈ ਨਾ ਖਾਧੀ ਜਾਵੇ, ਤਾਂ ਰੋਗ ਦੂਰ ਨਹੀਂ ਹੋ ਸਕਦਾ ਹੈ। ਸਿਰਫ ਵੈਦ ਦੀ ਤਸਵੀਰ ਵੇਖਣ ਨਾਲ ਰੋਗ ਦੂਰ ਨਹੀਂ ਹੋਣਾ ਹੈ। ਬਹੁਤ ਸਾਰੇ ਡਾਰਟਰਾਂ ਨੂੰ ਵੀ ਵਿਖਾ ਲਓ, ਟੈਸਟ ਵੀ ਸਭ ਕਰਵਾ ਲਓ, ਪਰ ਦਵਾਈ ਨਾ ਖਾਓ ਤਾਂ ਰੋਗ ਕਿਸ ਤਰ੍ਹਾਂ ਦੂਰ ਹੋ ਸਕਦਾ ਹੈ। ਸੁਹਾਗਣ ਕੋਲੋਂ, ਪਤੀ ਨੂੰ ਖੁਸ਼ ਕਰਨ ਦੇ ਤਰੀਕੇ ਤਾਂ ਪੁਛ ਲਉ, ਪਰ ਅੰਦਰਲਾ ਆਚਰਣ ਚੰਗਾ ਨਹੀਂ ਤੇ ਕਰਮ ਦੁਹਾਗਨਾਂ ਵਾਲੇ ਕਰੋ, ਤਾਂ ਕਿਸ ਤਰ੍ਹਾਂ ਪਤੀ ਦੀ ਮਿਹਰ ਹਾਸਲ ਕਰ ਸਕਦੇ ਹਾਂ। ਵਿਖਾਵੇ ਲਈ ਪਾਠ ਪੂਜਾ ਤਾਂ ਕਰ ਲਉ, ਤੇ ਨਾਲ ਹੀ ਸ਼ਰਾਬਾਂ ਪੀਓ, ਨਕਲੀ ਦਵਾਈਆਂ ਵੇਚੋ, ਰਿਸ਼ਵਤਾਂ ਲਓ, ਹੋਰਾ ਫੇਰੀਆਂ ਕਰੋ, “**ਬਗਲ ਮਹਿ ਛੁਰੀ ਮੁੰਹ ਮਹਿ ਰਾਮ ਰਾਮ**” ਵਾਲੇ ਕੰਮ ਕਰੋ। ਅਜੇਹਾ ਕਰਨ ਨਾਲ ਜੀਵਨ ਵਿਚ ਕਿਸ ਤਰ੍ਹਾਂ ਸੁਖ ਮਿਲ ਸਕਦਾ ਹੈ। ਸਿਰਫ ਵਿਖਾਵੇ ਤੇ ਰਵਾਇਤਾਂ ਪੂਰੀਆਂ ਕਰਨ ਨਾਲ ਮਸਲਾ ਹੱਲ ਨਹੀਂ ਹੋਣਾ ਹੈ। ਜਿੰਨੀ ਦੇਰ ਤਕ ਅਸੀਂ ਗੁਰਬਾਣੀ ਨੂੰ ਪੜ੍ਹੋ, ਸੁਣੋ, ਸਮਝੋ, ਵਿਚਾਰੋ, ਤੇ ਅਮਲੀ ਜੀਵਨ ਵਿਚ ਅਪਨਾ ਕੇ, ਸਬਦ ਦੀ ਕਮਾਈ ਨਹੀਂ ਕਰਦੇ ਹਾਂ, ਉਤਨੀ ਦੇਰ ਤਕ ਮੰਜ਼ਲ ਤੇ ਨਹੀਂ ਪਹੁੰਚ ਸਕਦੇ ਹਾਂ।

**ਪੁਛਤ ਪਥਕਿ ਤਿਹ ਮਾਰਗ ਨ ਧਰੈ ਪਿਆ॥ ਪ੍ਰਿਤਮ ਕੈ ਦੇਸ ਕੈਸੇ ਬਾਤਨੁ ਕੇ ਜਾਈਐ॥ ਪੁਛਤ ਹੈ ਬੈਦ ਖਾਤ ਅਉਖਦ ਨ ਸੰਜਮ ਸੈ ਕੈਸੈ**

**ਮਿਟੈ ਰੋਗ ਸੁਖ ਸਹਜ ਸਮਾਈਐ॥ ਪੁਛਤ ਸੁਹਾਗਨ ਕਰਮ ਹੈ ਦੁਹਾਗਨਿ ਕੈ ਰਿਦੈ ਬਿਬਿਚਾਰ ਕਤ ਸਿਹਜਾ ਬੁਲਾਈਐ॥ ਗਾਏ ਸੁਨੇ ਅਂਖੇ**

**ਮੀਚੈ ਪਾਈਐ ਨ ਪਰਮਪਦਾ॥ ਗੁਰ ਉਪਦੇਸੁ ਗਹਿ ਜਉ ਲਉ ਨ ਕਮਾਈਐ॥ ॥੪੩੯॥**

ਜਿਸ ਤਰ੍ਹਾਂ ਦੂਸਰੇ ਦੇ ਪਾਣੀ ਪੀਣ ਨਾਲ, ਆਪਣੀ ਪਿਆਸ ਨਹੀਂ ਬੁਝਦੀ ਹੈ। ਇਸੇ ਤਰ੍ਹਾਂ ਦੂਸਰੇ ਦੀ ਪੜ੍ਹੀ ਬਾਣੀ ਨਾਲ, ਆਪਣੇ ਆਪ ਨੂੰ ਫਾਇਦਾ ਨਹੀਂ ਹੋ ਸਕਦਾ ਹੈ। ਇਸ ਲਈ ਬਾਣੀ ਆਪ ਪੜ੍ਹਨੀ ਪਵੇਗੀ, ਆਪ ਸਮਝਣੀ ਪਵੇਗੀ। ਜਿਸ ਤਰ੍ਹਾਂ ਇਮਲੀ ਖਾਣ ਨਾਲ ਅੰਬ ਦਾ ਸਵਾਦ ਨਹੀਂ ਆ ਜਾਂਦਾ ਹੈ। ਇਸੇ ਤਰ੍ਹਾਂ ਅਪਣੇ ਪਿਤਾ ਦਾ ਪਿਆਰ, ਪੜ੍ਹੋਸੀ ਕੋਲੋਂ ਨਹੀਂ ਪਾਇਆ ਜਾ ਸਕਦਾ ਹੈ। ਗੁਰਬਾਣੀ ਰਾਹੀਂ ਆਪਣੇ ਪਿਤਾ, ਉਸ ਅਕਾਲ ਪੁਰਖੁ ਨਾਲ ਆਪ ਸਾਂਝ ਕਾਇਮ ਕਰਨੀ ਹੈ, ਉਸ ਨੂੰ ਆਪਣਾ ਗੁਰਦੇਵ ਪਿਤਾ ਬਨਾਉਣਾ ਹੈ।

**ਆਂਬਨ ਕੀ ਸਾਧ ਕਤ ਮਿਟਤ ਅਓਬਲੀ ਖਾਏ ਪਿਤਾ ਕੇ ਪਿਆਰ ਨ ਪਰੋਸੀ ਪਹਿ ਪਾਈਐ॥ ॥੪੪੦॥**

ਮਨੁੱਖ ਜੀਵਨ ਵਿਅਰਥ ਗਵਾ ਲੈਣ ਨੂੰ ਅਕਲ ਨਹੀਂ ਆਖਿਆ ਜਾ ਸਕਦਾ ਹੈ, ਅਕਲ ਇਸ ਵਿਚ ਹੈ ਕਿ ਅਕਾਲ ਪੁਰਖੁ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇ। ਅਕਲ ਨਾਲ ਹੀ ਅਕਾਲ ਪੁਰਖੁ ਦੀ ਸੇਵਾ ਕੀਤੀ ਜਾ ਸਕਦੀ ਹੈ, ਤੇ ਅਕਲ ਨਾਲ ਹੀ ਉਸ ਦੇ ਦਰ ਤੇ ਮਾਨ

ਪ੍ਰਾਪਤ ਕੀਤਾ ਜਾ ਸਕਦਾ ਹੈ। ਅਕਲ ਨਾਲ ਹੀ ਅਕਾਲ ਪੁਰਖੁ ਦੀ ਸਿਫਤਿ-ਸਾਲਾਹ ਵਾਲੀ ਬਾਣੀ ਪੜ੍ਹ ਕੇ, ਉਸ ਦੇ ਛੂੰਧੇ ਭੇਤ ਸਮੇਂ ਜਾ ਸਕਦੇ ਹਨ, ਤੇ ਹੋਰਨਾਂ ਨਾਲ ਸਾਂਝੇ ਕੀਤੇ ਜਾ ਸਕਦੇ ਹਨ। ਆਮ ਦੁਨਿਆਵੀ ਦਾਨ ਨਾਲ ਕੋਈ ਲਾਭ ਨਹੀਂ ਹੋਣਾ। ਇਸੇ ਲਈ ਅਰਦਾਸ ਵਿਚ “**ਦਾਨ ਸਿਰ ਦਾਨ ਨਾਮ ਦਾਨ**” ਦੀ ਬੇਨਤੀ ਕੀਤੀ ਜਾਂਦੀ ਹੈ। ਸਿੱਖ ਧਰਮ ਵਿਚ ਦਾਨ ਦੇਣ ਦੀ ਬਜਾਏ ਭੇਟਾ ਦੀ ਪਰੰਪਰਾ ਹੈ, ਕਿਉਂਕਿ ਨਿਮਰਤਾ ਨਾਲ ਦਿੱਤੀ ਗਈ ਭੇਟਾ, ਹੰਕਾਰ ਪੈਦਾ ਨਹੀਂ ਹੋਣ ਦਿੰਦੀ। ਲੋੜਵੰਦ ਗੁਰਸਿੱਖਾਂ ਦੀ ਸਹਾਇਤਾ ਕਰਨੀ ਹੈ। ਮੰਗਤੇ ਜਾਂ ਗਲਤ ਵਿਅਕਤੀ ਨੂੰ ਦਿੱਤੀ ਗਈ ਮਾਇਆ, ਉਸ ਅੰਦਰ ਵਿਕਾਰ ਹੀ ਪੈਦਾ ਕਰੇਗੀ। ਅੱਜਕਲ ਅਕਾਲ ਪੁਰਖੁ ਦੀ ਸਿਫਤਿ-ਸਾਲਾਹ ਕੱਚੀ ਬਾਣੀ ਨਾਲ ਹੋ ਰਹੀ ਹੈ, ਜਿਸ ਕਰਕੇ ਭੇਖੀ ਸੰਤ ਪੈਦਾ ਹੋ ਰਹੇ ਹਨ। ਅਕਲ ਤਾਂ ਸੱਚੀ ਬਾਣੀ ਪੜ੍ਹ ਕੇ, ਸਮਝ ਕੇ, ਅਤੇ ਉਸ ਅਨੁਸਾਰ ਦੱਸੇ ਗਏ ਮਾਰਗ ਤੇ ਚਲ ਕੇ ਹੀ ਆ ਸਕਦੀ ਹੈ, ਪਰ ਜਿਆਦਾ ਤਰ ਲੋਕ ਰਵਾਇਤਿਾਂ ਤਕ ਹੀ ਸੀਮਿਤ ਰਹਿ ਗਏ ਹਨ, ਕਿਉਂਕਿ ਸੋਝੀ ਨਹੀਂ ਹੈ। ਧਾਰਮਿਕ ਸਥਾਨਾਂ ਤੇ ਲੋਕ ਮੰਗਤਿਆਂ ਨੂੰ ਪੈਸੇ ਦਿੰਦੇ ਤਾਂ ਅਕਸਰ ਵੇਖੇ ਜਾ ਸਕਦੇ ਹਨ, ਪਰ ਲੋੜਵੰਦ ਦੀ ਕੋਈ ਵਿਰਲਾ ਹੀ ਸਹਾਇਤਾ ਕਰਦਾ ਹੈ। ਸਮਾਜ ਵਿਚ ਅਸੀਂ ਆਪ ਹੀ ਸ਼ੈਤਾਨ ਪੈਦਾ ਕਰਨ ਕਰੀ ਜਾ ਰਹੇ ਹਾਂ। ਇਸ ਲਈ ਗੁਰੂ ਸਬਦ ਦੀ ਵੀਚਾਰ ਕਰਨ ਲਈ ਧਿਆਨ, ਲਗਨ, ਅਤੇ ਅਕਲ ਨਾਲ ਬਾਣੀ ਨੂੰ ਪੜ੍ਹਨ, ਸੁਣਨ ਅਤੇ ਸਮਝਣ ਬਹੁਤ ਜ਼ਰੂਰੀ ਹੈ।

**ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ ॥ ਅਕਲੀ ਪੜ੍ਹ ਕੈ ਬੁਝੀਐ ਅਕਲੀ ਕੀਚੈ ਦਾਨੁ ॥ ਨਾਨਕ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ ॥ ੧ ॥ (੧੨੪੪)**

ਜੁਗੋ ਜੁਗ ਅਟੱਲ ਗੁਰੂ ਗਰੰਥ ਸਾਹਿਬ ਵਿਚ ਕੋਈ ਬਦਲਾਵ ਕਰ ਸਕਦਾ ਹੈ। ਅੱਜਕਲ ਕਈ ਲੋਕ ਗੁਰਬਾਣੀ ਨੂੰ ਤੋੜ ਮਰੋੜ ਕਰਨ ਦੀਆਂ ਚਾਲਾਂ, ਕੀਰਤਨ ਦੁਆਰਾ ਕਰ ਰਹੇ ਹਨ, ਇਸ ਤੋਂ ਸਾਵਧਾਨ ਹੋਣ ਦੀ ਲੋੜ ਹੈ। ਬਿਹਤਰ ਇਹੀ ਹੈ ਕਿ ਅਸੀਂ ਸਬਦਾਂ ਦੀ ਪੋਥੀ ਕੋਲ ਰੱਖ ਕੇ ਕੀਤਰਨ ਸੁਣੀਏ, ਤਾਂ ਜੋ ਸਾਨੂੰ ਸਬਦ ਦੀ ਸਹੀ ਜਾਣਕਾਰੀ ਹੋ ਸਕੇ, ਅਤੇ ਨਾਲ ਦੇ ਨਾਲ ਸਾਨੂੰ ਇਹ ਵੀ ਪਤਾ ਲਗ ਸਕੇ ਕਿ ਗਾਇਨ ਕਰਨ ਵਾਲਾ, ਗੁਰਬਾਣੀ ਵਿਚ ਕੋਈ ਤੋੜ ਮਰੋੜ ਤਾਂ ਨਹੀਂ ਕਰ ਰਿਹਾ ਹੈ।

ਸਿਰਫ ਰਾਗ ਗਾਉਣ ਨਾਲ ਕੀਰਤਨ ਨਹੀਂ ਹੋ ਜਾਂਦਾ ਹੈ। ਕੀਰਤਨ ਰਾਹੀਂ ਅਕਾਲ ਪੁਰਖੁ ਦੀ ਉਸਤਤ ਹੋ ਰਹੀ ਹੁੰਦੀ ਹੈ, ਤਾਂ ਜੋ ਅਕਾਲ ਪੁਰਖੁ ਦੀ ਉਸਤਤ, ਗੁਰਬਾਣੀ ਦੁਆਰਾ ਸਾਡੇ ਹਿਰਦੇ ਵਿਚ ਵਸ ਜਾਏ। ਲੋਕ ਸਮਝਦੇ ਹਨ ਕਿ ਸਤਿਗੁਰੂ ਦਾ ਸਬਦ ਕੋਈ ਸਧਾਰਨ ਗੀਤ ਹੈ, ਪਰ ਇਹ ਤਾਂ ਅਕਾਲ ਪੁਰਖੁ ਦੇ ਗੁਣਾਂ ਦੀ ਵੀਚਾਰ ਹੈ। ਸਤਿਗੁਰੂ ਦਾ ਸਬਦ ਮਨੁੱਖ ਨੂੰ ਇਸ ਜੀਵਨ ਵਿਚ ਮੁਕਤ ਕਰਦਾ ਹੈ। ਗੁਰਬਾਣੀ ਦਾ ਕੀਰਤਨ, ਗੀਤ ਦੀ ਤਰ੍ਹਾਂ, ਮਨ ਨੂੰ ਖੁਸ਼ ਕਰਨ ਲਈ, ਵੱਖ ਵੱਖ ਟਿਊਨਾਂ ਵਿਚ ਗਾਇਨ ਨਹੀਂ ਕਰਨਾ ਹੈ। ਕੀਰਤਨ ਮਨ ਨੂੰ ਸਿਧੇ ਰਸਤੇ ਤੇ ਪਾਉਣ ਲਈ, **ਰਹਾਉ ਦੀ ਪੰਗਤੀ ਦੀ ਟੇਕ ਲੈ ਕੇ ਕਰਨਾ ਹੈ**, ਤਾਂ ਜੋ ਸਬਦ ਦੀ ਵੀਚਾਰ, ਮਨ ਵਿਚ ਟਿਕ ਸਕੇ ਤੇ ਸਾਡਾ ਸੁਧਾਰ ਹੋ ਸਕੇ। ਅੱਜਕਲ ਅਸੀਂ ਵੱਖ ਵੱਖ ਟਿਊਨਾਂ ਵਿਚ ਗਾਇਨ ਕਰਨ ਵਾਲੇ ਰਾਗੀਆਂ ਕਰਕੇ ਗੁਰਬਾਣੀ ਦੇ ਅਸਲੀ ਮੰਤਵ ਤੋਂ ਭਟਕੇ ਹੋਏ ਹਾਂ। ਹੋਰ ਟਿਊਨਾਂ ਵਰਤਣ ਨਾਲ, ਮਨ ਟਿਕਾ ਵਿਚ ਆਉਣ ਦੀ ਬਜਾਏ ਖਿੰਡਿਆ ਜਾਂਦਾ ਹੈ। ਇਸ ਲਈ ਜ਼ਰੂਰੀ ਹੈ ਕਿ ਸਬਦ ਉਸ ਰਾਗ ਅਤੇ ਉਸੇ ਘਰ ਵਿਚ ਹੀ ਗਾਇਨ ਕੀਤਾ ਜਾਵੇ, ਜਿਸ ਵਿਚ ਨਿਰਧਾਰਤ ਕੀਤਾ ਗਿਆ ਹੈ ਤਾਂ ਜੋ ਸਬਦ ਦਾ ਅਸਲੀ ਭਾਵ ਸਾਡੇ ਹਿਰਦੇ ਵਿਚ ਵਸ ਸਕੇ।

**ਲੋਗ ਜਾਨੈ ਇਹ ਗੀਤੁ ਹੈ ਇਹ ਤਉ ਬੁਹਮ ਬੀਚਾਰ ॥ ਜਿਉ ਕਾਸੀ ਉਪਦੇਸੁ ਹੋਇ ਮਾਨਸ ਮਰਤੀ ਬਾਰ ॥੩॥ (੩੩੫)**

ਸੋਹਿਲਾ ਸਾਹਿਬ ਵਿਚ ਗੁਰੂ ਸਾਹਿਬ ਇਹੀ ਸਮਝਾਉਂਦੇ ਹਨ ਕਿ, ਜਿਸ ਸਤਿਸੰਗ ਵਿਚ ਅਕਾਲ ਪੁਰਖੁ ਦੀ ਸਿਫਤਿ-ਸਾਲਾਹ ਕੀਤੀ ਜਾਂਦੀ ਹੈ ਤੇ ਕਰਤਾਰ ਦੇ ਗੁਣਾਂ ਦੀ ਵੀਚਾਰ ਹੁੰਦੀ ਹੈ, ਉਸ ਸਤਿਸੰਗ ਵਿਚ ਜਾ ਕੇ ਅਕਾਲ ਪੁਰਖੁ ਦੀ ਸਿਫਤਿ-ਸਾਲਾਹ ਦੇ ਸਬਦ ਗਾਇਨ ਕਰ, ਅਤੇ ਪੈਦਾ ਕਰਨ ਵਾਲੇ ਉਸ ਅਕਾਲ ਪੁਰਖੁ ਨੂੰ ਯਾਦ ਕਰਿਆ ਕਰ। ਸੋਹਿਲਾ ਸਾਹਿਬ ਦਾ ਇਹ ਸਬਦ, ਸਪੱਸ਼ਟ ਕਰਦਾ ਹੈ, ਕਿ ਕੀਰਤਨ ਉਥੇ ਹੈ, ਜਿਥੇ “**ਕਰਤੇ ਕਾ ਹੋਇ ਬੀਚਾਰੇ**” ਹੈ। (**ਸੋਹਿਲਾ = ਕੀਰਤਿ + ਬੀਚਾਰੇ**)। ਇਸ ਲਈ ਕੀਰਤਨ ਤਾਂ ਹੀ ਸਫਲ ਹੈ, ਜੇ ਕਰ ਉਸ ਰਾਹੀਂ ਅਸੀਂ ਆਪਣੇ ਹਿਰਦੇ ਵਿਚ ਕਰਤੇ ਦੀ ਵੀਚਾਰ ਪੈਦਾ ਕਰ ਸਕਦੇ ਹਾਂ।

**ਜੈ ਘਰਿ ਕੀਰਤਿ ਆਖੀਐ ਕਰਤੇ ਕਾ ਹੋਇ ਬੀਚਾਰੇ ॥ ਤਿਉ ਘਰਿ ਗਾਵਹੁ ਸੋਹਿਲਾ ਸਿਵਰਿਹੁ ਸਿਰਜਣਹਾਰੇ ॥ (੧੨)**

ਰੁਖ ਦੀ ਛਾਂ ਠੰਡੀ ਹੁੰਦੀ ਹੈ ਤੇ ਸੁਖ ਵੀ ਦਿੰਦੀ ਹੈ, ਪਰ ਘਰ ਦੀ ਛਾਂ ਠੰਡੀ ਨਹੀਂ ਹੁੰਦੀ ਤੇ ਸੁਖ ਵੀ ਨਹੀਂ ਦਿੰਦੀ ਹੈ। ਇਸੇ ਤਰ੍ਹਾਂ ਗੁਰੂ ਦੀ ਸੰਗਤ ਵਿਚ ਆਉਣ ਨਾਲ ਵਿਕਾਰ ਦੂਰ ਹੋ ਸਕਦੇ ਹਨ, ਪਰ ਆਪਣੇ ਮਨ ਦੀ ਸੋਚ ਵਿਚ ਬੈਠਿਆਂ ਸੰਭਵ ਨਹੀਂ। ਸਤਸੰਗਤਿ ਸਤਿਗੁਰੂ ਦੀ ਪਾਠਸ਼ਾਲਾ ਹੈ, ਜਿਥੇ ਅਕਾਲ ਪੁਰਖੁ ਦੇ ਗੁਣ ਸਿਖੇ ਜਾ ਸਕਦੇ ਹਨ। ਜਿਸ ਤਰ੍ਹਾਂ ਬੱਚੇ ਜਦੋਂ ਸਕੂਲ ਜਾਂਦੇ ਹਨ ਤਾਂ ਉਹ ਅਧਿਆਪੀਆਂ, ਕਾਣਪੀਆਂ, ਕਿਤਾਬਾਂ, ਪੈਨ, ਪੈਨਸਲ ਨਾਲ ਲੈ ਕੇ ਜਾਂਦੇ ਹਨ। ਅਧਿਆਪਕ ਜੋ ਵੀ ਪੜਾਉਂਦਾ ਹੈ, ਬੱਚੇ ਉਸ ਨੂੰ ਨਾਲ ਨਾਲ ਨੋਟ ਕਰਦੇ ਹਨ, ਘਰ ਜਾਂ ਕੇ ਉਸ ਨੂੰ ਦੁਬਾਰਾ ਪੜ੍ਹਕੇ ਯਾਦ ਕਰਦੇ ਹਨ। ਅਸੀਂ ਵੀ ਸਤਿਗੁਰੂ ਦੀ ਪਾਠਸ਼ਾਲਾ, ਭਾਵ ਗੁਰਦੁਆਰਾ ਸਾਹਿਬ ਜਾਂਦੇ ਹਾਂ, ਪਰ ਕੀ ਅਸੀਂ ਕਦੇ ਆਪਣੇ ਨਾਲ ਕਾਪੀ, ਪੈਨ, ਪੈਨਸਲ ਲੈ ਕੇ ਗਏ ਹਾਂ? ਕੀ ਅਸੀਂ ਕਦੇ ਗੁਰਬਾਣੀ ਰਾਹੀਂ ਦੱਸੀ ਗਈ ਮੱਤ ਨੋਟ ਕੀਤੀ ਹੈ? ਗੁਰਦੁਆਰਾ ਸਾਹਿਬ ਵਿਚ ਜੋ ਸਬਦ ਗਾਇਨ ਕੀਤਾ ਗਿਆ, ਗੁਰਮਤਿ ਵੀਚਾਰ ਸਮਝਾਈ ਗਈ, ਗੁਰ ਇਤਿਹਾਸ ਸਬੰਧੀ ਜਾਣਕਾਰੀ ਦਿਤੀ ਗਈ, ਕੀ ਅਸੀਂ ਕਦੇ ਘਰ ਆ ਕੇ ਉਸ ਨੂੰ ਦੁਬਾਰਾ ਪੜ੍ਹਕੇ ਸਮਝਦੇ ਤੇ ਯਾਦ ਕਰਦੇ ਹਾਂ? ਜਿਹੜੇ ਬੱਚੇ ਘਰ ਦਾ ਕੰਮ ਤੇ ਸਬਕ ਯਾਦ ਨਹੀਂ ਕਰਦੇ, ਅਧਿਆਪਕ ਉਨ੍ਹਾਂ ਨੂੰ ਸਜਾ ਦਿੰਦਾ ਹੈ, ਅਜੇਹੇ ਬੱਚੇ ਅਕਸਰ ਫੇਲ ਹੋ ਜਾਂਦੇ ਹਨ। ਜੇ ਕਰ ਅਸੀਂ ਵੀ ਗੁਰੂ ਘਰ ਤੋਂ ਆ ਕੇ ਗੁਰਬਾਣੀ ਨੂੰ ਦੁਬਾਰਾ ਪੜ੍ਹਦੇ ਨਹੀਂ, ਸਮਝਦੇ ਨਹੀਂ ਤੇ ਵੀਚਾਰਦੇ ਨਹੀਂ, ਤਾਂ ਅਸੀਂ ਗੁਰੂ ਸਾਹਿਬ ਕੋਲ ਕਿਵੇਂ ਪਰਵਾਨ ਹੋ ਸਕਦੇ ਹਾਂ, ਫਿਰ ਤਾਂ ਅਕਾਲ ਪੁਰਖੁ ਦੇ ਦਰ ਤੇ ਸਜਾ ਹੀ ਮਿਲੇਗੀ।

**ਸਤਸੰਗਤਿ ਸਤਿਗੁਰ ਚਟਸਾਲ ਹੈ ਜਿਉ ਹਰਿ ਗੁਣ ਸਿਮਾ ॥ (੧੩੧੬)**

ਹਰੇਕ ਜੀਵ ਅਕਾਲ ਪੁਰਖੁ ਦੇ ਜੋਰ ਵਿਚ, ਭਾਵ ਹੁਕਮੁ ਵਿਚ ਹੀ ਚਲ ਸਕਦਾ ਹੈ। ਜਦੋਂ ਜੀਵ ਅਕਾਲ ਪੁਰਖੁ ਦੀ ਸਿਫਤ ਸਾਲਾਹ

ਦੀ ਬਾਣੀ ਨੂੰ ਵੀਚਾਰਦਾ ਹੈ, ਤਾਂ ਉਸ ਨੂੰ ਇਹ ਸਮਝ ਪੈਂਦੀ ਹੈ ਕਿ ਅਕਾਲ ਪੁਰਖੁ ਸਭ ਦੀ ਰੱਖਿਆ ਕਰਨ ਵਾਲਾ ਹੈ, ਇਸ ਲਈ ਹੋਰ ਕੋਈ ਸਾਡਾ ਕੀ ਵਿਗਾੜ ਸਕਦਾ ਹੈ।

**ਕਰਤਾ ਸਭ ਕੇ ਤੇਰੈ ਜੋਰਿ ॥ ਏਕੁ ਸਬਦੁ ਬੀਚਾਰੀਐ ਜਾ ਤੂ ਤਾ ਕਿਆ ਹੋਰਿ ॥ ੧ ॥ ਰਹਾਉ ॥ ੧੦ ॥ (੧੭, ੧੮)**

ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ, ਗੁਰੂ ਸਾਹਿਬ ਨਾਲ ਸਬੰਧ ਪੈਦਾ ਕਰਨ ਲਈ, ਇਹ ਸਾਡੀ ਪਹਿਲੀ ਜਮਾਤ ਹੁੰਦੀ ਹੈ। ਇਸ ਤੋਂ ਅੱਗੇ ਜਦੋਂ ਅਸੀਂ ਗੁਰਮਤਿ ਦੇ ਸਿਧਾਂਤਾਂ ਨੂੰ ਸਮਝਣ ਲਈ ਉਪਰਾਲਾ ਕਰਦੇ ਹਾਂ, ਤਾਂ ਸਾਡੀ ਗੁਰੂ ਨਾਲ ਸਾਂਝ ਆਰੰਭ ਹੋ ਜਾਂਦੀ ਹੈ। ਸਮਝਣ ਦੇ ਨਾਲ ਨਾਲ ਜਦੋਂ ਅਸੀਂ ਗੁਰਬਾਣੀ ਨੂੰ ਆਪਣੇ ਜੀਵਨ ਵਿਚ ਅਪਨਾ ਕੇ ਵੀਚਾਰਦੇ ਹਾਂ ਤਾਂ ਜੀਵਨ ਦੀ ਅਸਲੀਅਤ ਸਮਝਣ ਦੀ ਦਿਸ਼ਾ ਵੱਲ ਵਧਦੇ ਹਾਂ।

ਗੁਰੂ ਦਾ ਸਿੱਖ ਅਖਵਾਉਣ ਦਾ ਹੱਕਦਾਰ ਉਹੀ ਮਨੁੱਖ ਹੋ ਸਕਦਾ ਹੈ, ਜਿਹੜਾ ਜੀਵਨ ਦੀ ਸਹੀ ਜੁਗਤਿ ਸਮਝਦਾ ਹੈ, ਤੇ ਪੰਜਾਂ ਵਿਕਾਰਾਂ ਨੂੰ ਆਪਣੇ ਕਾਬੂ ਕਰਕੇ, ਸਦਾ ਕਾਇਮ ਰਹਿਣ ਵਾਲੇ ਅਕਾਲ ਪੁਰਖੁ ਦੀ ਯਾਦ ਨੂੰ ਆਪਣੇ ਹਿਰਦੇ ਵਿਚ ਵਸਾਉਂਦਾ ਹੈ। ਗੁਰੂ ਘਰ ਵਿਚ ਬਹੁਤ ਸਾਰੀਆਂ ਸੇਵਾਵਾਂ (ਲੰਗਰ ਬਣਾਉਣਾਂ, ਲੰਗਰ ਵਰਤਾਉਣਾਂ, ਬਰਤਨਾਂ ਦੀ ਸਾਫ਼ ਸਫ਼ਾਈ, ਚਾਦਰਾਂ ਦਰੀਆਂ ਦੀ ਸਫ਼ਾਈ ਤੇ ਵਿਛਾਈ, ਆਦਿ) ਕੀਤੀਆਂ ਜਾਂਦੀਆਂ ਹਨ ਤੇ ਪ੍ਰਵਾਨ ਵੀ ਹਨ। ਭਾਵੇਂ ਅਸਿਥੇ ਤੌਰ ਤੇ ਇਨ੍ਹਾਂ ਸੇਵਾਵਾਂ ਦਾ ਗੁਰਬਾਣੀ ਵਿਚ ਜਿਕਰ ਮਿਲ ਸਕਦਾ ਹੈ, ਪਰ ਸਿਥੇ ਤੌਰ ਤੇ ਇਨ੍ਹਾਂ ਦਾ ਗੁਰਬਾਣੀ ਵਿਚ ਬਹੁਤ ਘਟ ਜਿਕਰ ਹੈ। ਗੁਰੂ ਘਰ ਵਿਚ ਇਸ ਤਰ੍ਹਾਂ ਦੀਆਂ ਸੇਵਾਵਾਂ ਕਰਨ ਵਾਲੇ ਬਹੁਤ ਲੋਕ ਮਿਲਦੇ ਹਨ। ਇਕ ਸੇਵਾ ਹੈ “**ਗੁਰ ਕੀ ਸੇਵਾ ਸਬਦੁ ਵੀਚਾਰੁ**” ਜਿਸ ਦਾ ਗੁਰਬਾਣੀ ਵਿਚ ਸਿਥੇ ਤੌਰ ਤੇ ਬਹੁਤ ਵਾਰੀ ਜਿਕਰ ਹੈ, ਪਰ ਉਸ ਸੇਵਾ ਨੂੰ ਕਰਨ ਵਾਲੇ ਬਹੁਤ ਘਟ ਦਿਖਾਈ ਦਿੰਦੇ ਹਨ। ਸੰਗਤ ਨਾਲ ਗੁਰਮਤਿ ਸਾਂਝੀ ਕਰਨ ਵਾਲੇ ਬਹੁਤ ਘਟ ਮਿਲਦੇ ਹਨ, ਜਿਆਦਾ ਤਰ ਕਰਾਮਾਤੀ ਕਹਾਣੀਆਂ ਸੁਣਾਉਣ ਵਾਲੇ ਪ੍ਰਚਾਰਕ ਹੀ ਮਿਲਦੇ ਹਨ। ਦੂਸਰੇ ਪਾਸੇ ਗੁਰੂ ਸਾਹਿਬ ਦੀਆਂ ਸੱਚੀਆਂ ਤੇ ਸਪੱਸ਼ਟ ਸਿਖਿਆਵਾਂ ਸੁਣਨ ਵਾਲੀ ਸੰਗਤ ਵੀ ਬਹੁਤ ਘੱਟ ਮਿਲਦੀ ਹੈ। ਜੇ ਕਰ ਕੋਈ ਗੁਰਬਾਣੀ ਦੀ ਸਚਾਈ ਸਾਹਮਣੇ ਰੱਖਦਾ ਹੈ, ਤਾਂ ਕਈ ਵਾਰੀ ਇਹ ਸੱਚੀ ਬਾਣੀ, ਪ੍ਰਬੰਧਕਾਂ ਜਾਂ ਲੋਕਾਂ ਦੇ ਹਉਮੈਂ ਤੇ ਵਿਕਾਰਾਂ ਤੇ ਚੋਟ ਮਾਰਦੀ ਹੈ ਤਾਂ ਉਨ੍ਹਾਂ ਨੂੰ ਹਜ਼ਮ ਕਰਨਾ ਮੁਸ਼ਕਲ ਹੋ ਜਾਂਦਾ ਹੈ। ਨਤੀਜਾ ਇਹ ਹੁੰਦਾ ਹੈ ਕਿ ਗੁਰਬਾਣੀ ਦੀ ਸਚਾਈ ਨੂੰ ਬਿਆਨ ਕਰਨ ਵਾਲਾ ਪ੍ਰਚਾਰਕ, ਕੋਈ ਵਿਰਲਾ ਹੀ ਦਿਖਾਈ ਦਿੰਦਾ ਹੈ। ਸਭ ਪਾਸੇ ਕਰਾਮਾਤੀ, ਰਵਾਇਤੀ ਤੇ ਲੋਕਾਂ ਨੂੰ ਭੜਕਾ ਕੇ ਗੁਮਰਾਹ ਵਾਲੇ ਪ੍ਰਚਾਰਕਾਂ ਦਾ ਬੋਲ ਬਾਲਾ ਹੋ ਗਿਆ ਹੈ। ਸੱਚੀ ਬਾਣੀ ਦੇ ਪ੍ਰਚਾਰ ਦੀ ਕਮੀ ਦਾ ਨਤੀਜਾ ਸਾਡੇ ਸਾਹਮਣੇ ਹੀ ਹੈ, ਹੁਣ ਪੰਜਾਬ ਵਿਚ ਡੇਰਿਆਂ ਦੀ ਗਿਣਤੀ ਕਈ ਗੁਣਾਂ ਵਧ ਗਈ ਹੈ, ਪਰ ਕੋਈ ਵਿਰਲਾ ਹੀ ਕੇਸਧਾਰੀ ਦਿਖਾਈ ਦਿੰਦਾ ਹੈ। ਇਸ ਲਈ ਜੇ ਕਰ ਆਪਣਾ ਭਲਾ ਚਾਹੁੰਦੇ ਹਾਂ, ਤਾਂ ਸਾਨੂੰ ਰਵਾਇਤੀ ਕਹਾਣੀਆਂ ਤੇ ਵੱਖ ਵੱਖ ਟਿੱਥਿਅਨਾਂ ਵਾਲੇ ਕੀਰਤਨ ਬੰਦ ਕਰਨੇ ਪੈਣਗੇ। ਗੁਰਬਾਣੀ ਦੇ ਸਬਦਾਂ ਨੂੰ ਆਧਾਰਿਤ ਰਾਗ ਵਿਚ ਗਾਇਨ ਕਰਨਾ ਲਾਜ਼ਮੀ ਕਰਨਾ ਪਵੇਗਾ, ਤੇ ਨਾਲ ਨਾਲ ਉਨ੍ਹਾਂ ਸਬਦਾ ਦੀ ਸਹੀ ਤੇ ਸਪੱਸ਼ਟ ਗੁਰਮਤਿ ਵੀਚਾਰ ਵਾਲਾ ਤਰੀਕਾ ਅਪਨਾਉਣਾਂ ਪਵੇਗਾ। ਗੁਰੂ ਦੇ ਸਬਦ ਦੀ ਵੀਚਾਰ ਨਾਲ ਸਾਡਾ ਹਉਮੈਂ ਆਪਣੇ ਆਪ ਦੂਰ ਹੋ ਜਾਵੇਗਾ ਤੇ ਅੰਦਰ ਨਾਮੁ ਦਾ ਵਾਸਾ ਆਰੰਭ ਹੋ ਜਾਵੇਗਾ।

**ਗੁਰ ਕੀ ਸੇਵਾ ਸਬਦੁ ਵੀਚਾਰੁ ॥ ਹਉਮੈ ਮਾਰੇ ਕਰਣੀ ਸਾਰੁ ॥ (੨੨੩)**

ਜਿਨ੍ਹਾਂ ਨੇ ਇਹ ਸਿੱਖਿਆ ਗੁਰੂ ਦੀ ਵੀਚਾਰ ਦੁਆਰਾ ਲੈ ਲਈ ਹੈ, ਮਿਹਰ ਦੀ ਨਜ਼ਰ ਵਾਲਾ ਅਕਾਲ ਪੁਰਖੁ ਆਪਣੀ ਬਖਸ਼ਸ਼ ਦੁਆਰਾ, ਉਨ੍ਹਾਂ ਨੂੰ ਸੰਸਾਰ ਸਾਮੁੰਦਰ ਤੋਂ ਪਾਰ ਲੰਘਾ ਦੇਂਦਾ ਹੈ।

**ਸਿਖੀ ਸਿਖਿਆ ਗੁਰ ਵੀਚਾਰਿ ॥ ਨਦਰੀ ਕਰਮਿ ਲਘਾਏ ਪਾਰਿ ॥ (੪੬੫)**

ਇਸ ਜਗਤ ਵਿਚ ਅਕਾਲ ਪੁਰਖ ਦਾ ਨਾਮੁ ਹੀ ਹੈ, ਜੋ ਜਗਤ ਦੇ ਸਾਰੇ ਡਰਾਂ ਤੋਂ ਬਚਾਉਣ ਵਾਲਾ ਹੈ, ਪਰ ਇਹ ਨਾਮੁ ਗੁਰੂ ਦੀ ਦੱਸੀ ਹੋਈ ਵੀਚਾਰ ਦੀ ਬਰਕਤਿ ਸਦਕਾ ਮਿਲਦਾ ਹੈ। ਅਕਾਲ ਪੁਰਖੁ ਦੇ ਨਾਮੁ ਤੋਂ ਬਿਨਾ ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ-ਇਸਤ੍ਰੀ ਆਤਮਕ ਮੌਤ ਦੇ ਕਾਬੂ ਵਿਚ ਰਹਿੰਦੀ ਹੈ, ਮਾਇਆ ਦੇ ਮੌਹ ਵਿਚ ਅੰਨ੍ਹੀ ਹੋਈ ਰਹਿੰਦੀ ਹੈ, ਤੇ ਮੂਰਖਾਂ ਦੀ ਤਰ੍ਹਾਂ ਮਨੁੱਖਾ ਜੀਵਨ ਬਰਬਾਦ ਕਰਦੀ ਹੈ।

**ਇਸੁ ਜੁਗ ਮਹਿ ਨਿਰਭਉ ਹਰਿ ਨਾਮੁ ਹੈ ਪਾਈਐ ਗੁਰ ਵੀਚਾਰਿ ॥ ਬਿਨੁ ਨਾਵੈ ਜਮ ਕੈ ਵਸਿ ਹੈ ਮਨਮੁਖਿ ਅੰਧ ਗਵਾਰਿ ॥੨॥ (੩੬੫)**

ਜਿਨ੍ਹਾਂ ਦੇ ਸਿਰ ਉਪਰ ਅਕਾਲ ਪੁਰਖੁ ਤੇ ਗੁਰੂ ਹੈ, ਡਰ ਤੇ ਚਿੰਤਾ ਉਨ੍ਹਾਂ ਦਾ ਕੀ ਵਿਗਾੜ ਸਕਦੇ ਹਨ? ਰੱਖਿਆ ਕਰਨ ਵਾਲਾ ਅਕਾਲ ਪੁਰਖੁ ਆਪ ਉਨ੍ਹਾਂ ਦੀ ਲਾਜ ਸਦਾ ਤੋਂ ਰੱਖਦਾ ਆਇਆ ਹੈ। ਗੁਰਸਿੱਖ ਹਮੇਸ਼ਾਂ ਸੁਖਾਂ ਦੇ ਦਾਤੇ ਅਤੇ ਸਭ ਦੀ ਪਰਖ ਕਰਨ ਵਾਲੇ ਅਕਾਲ ਪੁਰਖੁ ਦੀ, ਸੱਚੇ ਸਬਦ ਦੀ ਵੀਚਾਰ ਦੁਆਰਾ ਸੇਵਾ ਕਰਦੇ ਹਨ ਤੇ ਹਰੀ ਪ੍ਰੀਤਮ ਨੂੰ ਮਿਲ ਕੇ ਸੁਖ ਪਾਉਂਦੇ ਹਨ।

**ਮ: ੩ ॥ ਤਿਨੁ ਭਉ ਸੰਸਾ ਕਿਆ ਕਰੇ ਜਿਨ ਸਤਿਗੁਰੁ ਸਿਰਿ ਕਰਤਾਰੁ ॥ ਧੁਰਿ ਤਿਨ ਕੀ ਪੈਜ ਰਖਦਾ ਆਪੇ ਰਖਣਹਾਰੁ ॥ ਮਿਲਿ ਪ੍ਰੀਤਮ**

**ਸੁਖ ਪਾਇਆ ਸਰੈ ਸਬਦਿ ਵੀਚਾਰਿ ॥ ਨਨਕ ਸੁਖਦਾਤਾ ਸੇਵਿਆ ਆਪੇ ਪਰਖਣਹਾਰੁ ॥੨॥ (੪੬੬)**

ਸਤਿਗੁਰੁ ਨੇ ਸੱਚੇ ਸਬਦ ਦੀ ਵੀਚਾਰ ਦੁਆਰਾ, ਆਤਮਕ ਆਨੰਦ ਪ੍ਰਾਪਤ ਕਰਨ ਦਾ ਤਰੀਕਾ ਵਿਖਾ ਦਿੱਤਾ ਹੈ। ਗੁਰੂ ਦੇ ਸਬਦ ਦੀ ਵੀਚਾਰ ਦੁਆਰਾ ਇਹ ਸਮਝ ਆ ਜਾਂਦੀ ਹੈ, ਕਿ ਅਕਾਲ ਪੁਰਖੁ ਤੋਂ ਬਿਨਾ ਕੋਈ ਹੋਰ, ਇਹ ਬਖਸ਼ਸ਼ ਕਰਨ ਵਾਲਾ ਨਹੀਂ ਹੈ।

**ਸਤਿਗੁਰਿ ਸੁਖ ਵੇਖਾਲਿਆ ਸਚਾ ਸਬਦੁ ਬੀਚਾਰਿ ॥ ਨਨਕ ਅਵਰੁ ਨ ਸੁਝਈ ਹਰਿ ਬਿਨੁ ਬਖਸ਼ਣਹਾਰੁ ॥੧॥ (੪੬੭)**

ਗੁਰੂ ਦੇ ਸਬਦ ਨੂੰ ਸੋਚ-ਮੰਡਲ ਵਿਚ ਟਿਕਾ ਕੇ ਅਕਾਲ ਪੁਰਖੁ ਦੇ ਸੱਚੇ ਸੇਵਕ ਬਣ ਜਾਈਦਾ ਹੈ, ਮਨ ਵਿਚ ਗੁਰੂ ਦੀ ਸਿੱਖਿਆ ਪ੍ਰਬਲ ਹੋ ਜਾਂਦੀ ਹੈ ਤੇ ਭੈੜੀ ਮਤਿ ਦੂਰ ਹੋ ਜਾਂਦੀ ਹੈ। ਜਿਹੜੇ ਮਨੁੱਖ ਅਕਾਲ ਪੁਰਖੁ ਦੇ ਚਰਨਾਂ ਵਿਚ ਸੁਰਤਿ ਜੋੜ ਕੇ ਹਰ ਵੇਲੇ ਮਾਇਆ ਦੇ

ਹੱਲਿਆਂ ਵੱਲੋਂ ਸੁਚੇਤ ਰਹਿੰਦੇ ਹਨ, ਉਹ ਆਪਣੇ ਅੰਦਰ ਉੱਚੀ ਆਤਮਕ ਅਵਸਥਾ ਪ੍ਰਾਪਤ ਕਰ ਲੈਂਦੇ ਹਨ ਤੇ ਮਾਇਆ ਵਿਚ ਵਿਚਰਦਿਆਂ ਹੋਇਆਂ ਵੀ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਰਹਿੰਦੇ ਹਨ। ਇਸ ਦੁਨੀਆਂ ਵਿਚ ਜੀਵਨ ਮੁਕਤਿ ਹੋਣ ਲਈ, ਗੁਰੂ ਦੇ ਸਬਦ ਦੀ ਵੀਚਾਰੁ ਹੀ ਸਹਾਇਤਾ ਕਰ ਸਕਦੀ ਹੈ।

**ਸਬਦੁ ਬੀਚਾਰਿ ਭਏ ਨਿਰੰਕਾਰੀ ॥ ਗੁਰਮਤਿ ਜਾਗੇ ਦੁਰਮਤਿ ਪਰਹਾਰੀ ॥ ਅਨਦਿਨੁ ਜਾਗਿ ਰਹੇ ਲਿਵ ਲਾਈ ॥ ਜੀਵਨ ਮੁਕਤਿ ਗਤਿ ਅੰਤਰਿ ਪਾਈ ॥੪॥ (੯੦੪)**

ਜਦੋਂ ਅਸੀਂ ਇਕ ਦੂਸਰੇ ਨਾਲ ਸਾਂਝ ਕਰਦੇ ਤਾਂ ਬਹੁਤ ਸਾਰੇ ਸੰਕੇ ਦੂਰ ਹੋ ਜਾਂਦੇ ਹਨ। ਦੁਨੀਆਂ ਦੇ ਵਾਦ-ਵਿਵਾਦ ਤੋਂ ਖਲਾਸੀ ਗੁਰਬਾਣੀ ਦੀ ਸੰਗਤਿ ਕੀਤਿਆਂ ਹੀ ਮਿਲਦੀ ਹੈ। ਇਸ ਲਈ ਇੱਕ ਘੜੀ, ਅੱਧੀ ਘੜੀ, ਘੜੀ ਦਾ ਚੌਥਾ ਹਿੱਸਾ, ਭਾਵ ਜਿਤਨਾ ਚਿਰ ਵੀ ਸਮਾਂ ਮਿਲੇ, ਗੁਰਮੁਖਾਂ ਦੀ ਸੰਗਤਿ ਕਰਨੀ ਚਾਹੀਦੀ ਹੈ, ਤਾਂ ਜੋ ਗੁਰਮਤਿ ਦੁਆਰਾ ਸਾਡੇ ਸੰਕੇ ਦੂਰ ਹੋ ਸਕਣ। ਅਜੇਹਾ ਕਰਨ ਨਾਲ ਦੁਨੀਆਵੀ ਤੇ ਆਤਮਕ ਜੀਵਨ, ਦੋਵਾਂ ਵਿਚ ਬਹੁਤ ਲਾਭ ਹੁੰਦਾ ਹੈ।

**ਕਬੀਰ ਏਕ ਘੜੀ ਆਧੀ ਘਰੀ ਆਧੀ ਹੁੰ ਤੇ ਆਧ ॥ ਭਗਤਨ ਸੇਤੀ ਗੋਸਟੇ ਜੋ ਕੀਨੇ ਸੋ ਲਭ ॥੨੩੨॥ (੧੩੨੨)**

ਜਿਵੇਂ ਮਠੀ ਮਠੀ ਵਰਖਾ ਹੁੰਦੀ ਹੈ, ਤਾਂ ਪਾਣੀ ਧਰਤੀ ਅੰਦਰ ਸਿੰਮਦਾ ਜਾਂਦਾ ਹੈ, ਤੇ ਫਸਲ ਹਰੀ ਭਰੀ ਹੋ ਜਾਂਦੀ ਹੈ। ਇਸੇ ਤਰ੍ਹਾਂ ਜਦੋਂ ਆਤਮਕ ਅਡੋਲਤਾ ਦੀ ਹਾਲਤ ਵਿਚ, ਮਨੁੱਖ ਦਾ ਮਨ, ਗੁਰੂ ਦੇ ਸਬਦ ਦੁਆਰਾ ਅਕਾਲ ਪੁਰਖੁ ਦੇ ਗੁਣਾਂ ਦੀ ਵੀਚਾਰ ਸੁਣਦਾ ਹੈ, ਨਾਮੁ ਰੂਪੀ ਅੰਮ੍ਰਿਤ ਧਾਰਾ ਨੂੰ ਪੀਂਦਾ ਹੈ, ਤੇ ਗੁਰਬਾਣੀ ਨੂੰ ਆਪਣੇ ਅੰਦਰ ਟਿਕਾਈ ਜਾਂਦਾ ਹੈ, ਤਾਂ ਅਜੇਹੀ ਅਵਸਥਾ ਬਣ ਜਾਂਦੀ ਹੈ, ਕਿ ਮਨ ਹਰ ਵੇਲੇ ਆਤਮਕ ਆਨੰਦ ਮਾਣਦਾ ਰਹਿੰਦਾ ਹੈ, ਤੇ ਸਦਾ ਅਕਾਲ ਪੁਰਖੁ ਦੇ ਮਿਲਾਪ ਦਾ ਸੁਖ ਪ੍ਰਾਪਤ ਕਰਦਾ ਰਹਿੰਦਾ ਹੈ।

**ਤਿਮਿ ਤਿਮਿ ਵਰਸੈ ਅੰਮ੍ਰਿਤ ਧਾਰਾ ॥ ਮਨੁ ਪੀਵੈ ਸੁਨਿ ਸਬਦੁ ਬੀਚਾਰਾ ॥ ਅਨਦ ਬਿਨੋਦ ਕਰੇ ਦਿਨ ਰਾਤੀ ਸਦਾ ਸਦਾ ਹਰਿ ਕੇਲਾ ਜੀਉ ॥ (੧੦੨)**

ਸਿੱਖੀ ਇਕ ਖੁਸ਼ਬੂ ਦੀ ਤਰ੍ਹਾਂ ਹੈ, ਜੋ ਕਿ ਸਾਰਿਆਂ ਵਿਚ ਵੰਡੀ ਜਾ ਸਕਦੀ ਹੈ। ਗੁਰੂ ਸਬਦ ਦੁਆਰਾ ਜੀਵਨ ਸਫਲ ਕੀਤਾ ਜਾ ਸਕਦਾ ਹੈ। ਜੀਵਨ ਵਿਚ ਆਨੰਦ ਪ੍ਰਾਪਤ ਕਰਨ ਦੀ ਜੁਗਤ ਸਿੱਖੀ ਜਾ ਸਕਦੀ ਹੈ। ਗੁਰੂ ਨਾਨਕ ਸਾਹਿਬ ਜਦੋਂ ਮੁਲਤਾਨ ਗਏ ਤਾਂ ਉਨ੍ਹਾਂ ਨੂੰ ਦੁੱਧ ਦਾ ਭਰਿਆ ਕਟੋਰਾ ਭੇਟ ਕੀਤਾ ਗਿਆ ਤਾਂ ਗੁਰੂ ਸਾਹਿਬ ਨੇ ਚਮੇਲੀ ਦੇ ਛੁੱਲ ਮਿਲਾ ਕੇ ਵਾਪਿਸ ਭੇਜ ਦਿਤਾ। ਸੰਦੇਸ਼ਾ ਦੇ ਦਿਤਾ ਕਿ ਅਸੀਂ ਤਾਂ ਖੁਸ਼ਬੂ ਸਾਂਝੀ ਕਰਨ ਆਏ ਹਾਂ। ਗੁਰੂ ਨਾਨਕ ਸਾਹਿਬ ਨੇ ਗੁਰੂ ਸਬਦ ਦੀ ਖੁਸ਼ਬੂ ਸਾਰਿਆਂ ਵਿਚ ਵੰਡ ਦਿਤੀ ਹੈ। ਹੁਣ ਇਹ ਸਾਡੇ ਤੇ ਨਿਰਭਰ ਕਰਦਾ ਹੈ, ਕਿ ਅਸੀਂ ਕਿੰਨੀ ਕੁ ਖੁਸ਼ਬੂ ਆਪਣੇ ਹਿਰਦੇ ਅੰਦਰ ਲੈਂਦੇ ਹਾਂ ਤੇ ਕਿੰਨੀ ਕੁ ਖੁਸ਼ਬੂ ਹੋਰਨਾਂ ਨਾਲ ਸਾਂਝੀ ਕਰਦੇ ਹਾਂ।

**ਮੇਲਿਓਂ ਬਾਬਾ ਉਠਿਆ ਮੁਲਤਾਨੇ ਦੀ ਜ਼ਿਆਰਤ ਜਾਈ॥ ਅਗੋਂ ਪੀਰ ਮੁਲਤਾਨ ਦੇ ਦੁਧ ਕਟੋਰਾ ਭਰ ਲੈ ਆਈ॥ ਬਾਬੇ ਕਢ ਕਰ ਬਗਲ ਤੇ ਰੰਬੇਲੀ ਦੁੱਧ ਵਿਚ ਮਿਲਈ॥ ਜਿਉਂ ਸਾਗਰ ਵਿਚ ਗੰਗ ਸਮਾਈ ॥੪੪॥ (੧-੪੪-੮)**

ਗੁਰੂ ਗਰੰਥ ਸਾਹਿਬ ਵਿਚ ਅੰਕਿਤ ਬਾਣੀ ਨੂੰ ਵੀਚਾਰ ਕੇ ਜੀਵਨ ਦੀ ਅਸਲੀਅਤ ਸਮਝੀ ਜਾ ਸਕਦੀ ਹੈ। ਭਾਈ ਗੁਰਦਾਸ ਜੀ ਦੀਆਂ ਵਾਰਾਂ ਅਤੇ ਕਬਿਤਾਂ ਦੁਆਰਾ ਦਿਤੀਆਂ ਗਈਆਂ ਉਦਾਹਰਣਾਂ ਰਾਹੀਂ, ਗੁਰਬਾਣੀ ਆਸਾਨੀ ਨਾਲ ਸਮਝੀ ਜਾ ਸਕਦੀ ਹੈ। ਭਾਈ ਨੰਦ ਲਾਲ ਸਿੰਘ ਜੀ ਦੀਆਂ ਰਚਨਾਵਾਂ ਦੁਆਰਾ ਸਿੱਖੀ ਆਸਾਨੀ ਨਾਲ ਸਮਝੀ ਜਾ ਸਕਦੀ ਹੈ।

**ਹਰਿ ਜਸ ਸੁਨਤੇ ਬਤ ਸੁਨਵੇ ਕਰੈ ਗੋਬਿੰਦ ਸਿੰਘ ਸਿੱਖ ਨਾ ਕਹਾਵੇ। (ਭਾਈ ਨੰਦ ਲਾਲ ਸਿੰਘ ਜੀ)**

ਲੋਕ ਅੰਗੁਣਾਂ ਦੀ ਪੋਟਲੀ ਬੰਨੀ ਜਾ ਰਹੇ ਹਨ, ਕੋਈ ਬੰਦਾ ਗੁਣਾਂ ਦਾ ਸੌਦਾ ਨਹੀਂ ਕਰਦਾ। ਪੂਰੇ ਜਗਤ ਵਿਚ ਗੁਣ ਖਰੀਦਣ ਵਾਲਾ ਕੋਈ ਵਿਰਲਾ ਹੀ ਹੁੰਦਾ ਹੈ। ਗੁਰੂ ਦੀ ਕਿਰਪਾ ਨਾਲ ਹੀ ਗੁਣ ਮਿਲਦੇ ਹਨ, ਪਰ ਮਿਲਦੇ ਉਸ ਨੂੰ ਹਨ, ਜਿਸ ਉਪਰ ਅਕਾਲ ਪੁਰਖੁ ਮਿਹਰ ਦੀ ਨਜ਼ਰ ਕਰਦਾ ਹੈ। ਗੁਰੂ ਦੇ ਸਬਦ ਦੀ ਰਾਹੀਂ ਵਿਚਾਰਵਾਨ ਹੋ ਕੇ ਅਕਾਲ ਪੁਰਖੁ ਦਾ ਹੁਕਮ ਮੰਨਿਆਂ ਸੁਖ ਮਿਲਦਾ ਹੈ, ਜਿਸ ਨੇ ਹੁਕਮ ਮੰਨਿਆ ਹੈ, ਉਸ ਨੂੰ ਲੋਕਾਂ ਵਲੋਂ ਕੀਤੇ ਗੁਣ ਤੇ ਅੰਗੁਣ ਭਾਵ, ਨੇਕੀ ਤੇ ਬਦੀ ਦਾ ਸਲੂਕ ਇਕੋ ਜਿਹੇ ਜਾਪਦੇ ਹਨ, ਕਿਉਂਕਿ ਉਹ ‘ਹੁਕਮ’ ਵਿਚ ਤੁਰਨ ਦੇ ਕਾਰਨ ਸਮਝਦਾ ਹੈ ਕਿ ਇਹ ਗੁਣ ਤੇ ਅੰਗੁਣ ਕਰਤਾਰ ਨੇ ਆਪ ਪੈਦਾ ਕੀਤੇ ਹਨ। ਇਸ ਲਈ ਗੁਰੂ ਕੋਲੋਂ ਗੁਣ ਪ੍ਰਾਪਤ ਕਰਨ ਲਈ, ਗੁਰੂ ਸਬਦ ਦੀ ਵੀਚਾਰ ਜ਼ਰੂਰੀ ਹੈ।

**ਸਲੋਕ ਮਃ ੩ ॥ ਲੋਕੁ ਅਵਗਣਾ ਕੀ ਬੰਨੈ ਗੰਠੀ ਗੁਣ ਨ ਵਿਹਾੜੈ ਕੋਇ ॥ ਗੁਣ ਕਾ ਗਾਹਕੁ ਨਾਨਕਾ ਵਿਰਲਾ ਕੋਈ ਹੋਇ ॥ ਗੁਰ ਪਰਮਦੀ ਗੁਣ ਪਾਈਅਨਿ ਜਿਸ ਨੇ ਨਦਰਿ ਕਰੋਇ ॥੧॥ ਮਃ ੩ ॥ ਗੁਣ ਅਵਗੁਣ ਸਮਾਨਿ ਹਰਿ ਜਿ ਆਪਿ ਕੀਤੇ ਕਰਤਾਰਿ ॥ ਨਾਨਕ ਹੁਕਮਿ ਮੰਨਿਐ ਸੁਖ ਪਾਈਐ ਗੁਰ ਸਬਦੀ ਵੀਚਾਰਿ ॥੨॥ (੧੦੬੨)**

ਜੇ ਕਰ ਅਸੀਂ ਵੀ ਉੱਚੀ ਪਦਵੀ ਪਾਉਣੀ ਚਾਹੁੰਦੇ ਹਾਂ, ਆਪਣੇ ਹਿਰਦੇ ਅੰਦਰ ਗਿਆਨ ਦਾ ਚਾਨਣ ਪ੍ਰਗਟ ਕਰਨਾ ਚਾਹੁੰਦੇ ਹਾਂ, ਤਾਂ ਸਬਦ ਦੀ ਕਮਾਈ ਕਰਨੀ ਪਵੇਗੀ। ਅਕਾਲ ਪੁਰਖੁ ਨੂੰ ਮਿਲਣਾ ਚਾਹੁੰਦੇ ਹਾਂ, ਤਾਂ ਪਿਆਰ ਨਾਲ ਸਤਿਗੁਰੂ ਦੇ ਦੱਸੇ ਰਾਹ ਤੇ ਤੁਰਨਾ ਪਵੇਗਾ। ਪਰ ਕੋਈ ਵਿਰਲਾ ਗੁਰਮੁਖਿ ਹੀ ਸਤਿਗੁਰੂ ਦੀ ਬਾਣੀ ਨੂੰ ਵਿਚਾਰਦਾ ਹੈ, ਇਹ ਬਾਣੀ ਸਤਿਗੁਰੂ ਦੀ ਸੱਚੀ ਤੇ ਸੁਚੀ, ਧੁਰ ਕੀ ਬਾਣੀ ਹੈ, ਜਿਸ ਦੀ ਵੀਚਾਰ ਨਾਲ ਮਨੁੱਖ ਆਪਣੇ ਸ੍ਰੈ-ਸਰੂਪ ਵਿਚ ਟਿਕ ਜਾਂਦਾ ਹੈ।

**ਬਾਣੀ ਬਿਰਲਉ ਬੀਚਾਰਸੀ ਜੇ ਕੋ ਗੁਰਮੁਖਿ ਹੋਇ ॥ ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ ॥੪੦॥ (੯੩੫)**

**ਸਬਦ ਵੀਚਾਰ ਕਰਨ ਲਈ ਕੀ ਕਰਨਾ ਹੈ ਤੇ ਕਿਸ ਤਰ੍ਹਾਂ ਕਰਨੀ ਹੈ, ਉਹ ਵੀ ਗੁਰੂ ਸਾਹਿਬ ਨੇ ਗੁਰਬਾਣੀ ਵਿਚ ਸਮਝਾ ਦਿੱਤਾ ਹੈ।** ਸਾਇੰਸ ਜਾਂ ਕਿਸੇ ਵੀ ਵਿਸ਼ੇ ਵਿਚ ਡਿਗਰੀ ਹਾਸਲ ਕਰਨ ਲਈ, ਅਤੇ ਉਸ ਨੂੰ ਕਿੱਤੇ ਦੇ ਤੌਰ ਤੇ ਅਪਨਾਉਣ ਲਈ, ਉਸ ਵਿਸ਼ੇ ਨੂੰ ਚੰਗੀ ਤਰ੍ਹਾਂ ਪੜ੍ਹਨਾ, ਸਮਝਣਾ, ਤੇ ਵੀਚਾਰਨ ਪੈਂਦਾ ਹੈ। ਛੂੰਘੀ ਜਾਣਕਾਰੀ ਲੈਣ ਲਈ ਉਸ ਦੀਆਂ ਉਦਾਹਰਣਾਂ ਜਾਂ ਪਰੈਕਟੀਕਲ ਵੀ ਕਰਨੇ ਪੈਂਦੇ ਹਨ। ਇਹੋ ਕੁਝ ਗੁਰਮਤਿ ਨੂੰ ਜੀਵਨ ਵਿਚ ਅਪਨਾਉਣ ਲਈ ਕਰਨਾ ਹੈ। ਗੁਰੂ ਸਾਹਿਬ ਇਹੀ ਸੱਦਾ ਦਿੰਦੇ ਹਨ ਕਿ ਆਓ, ਅਕਾਲ ਪੁਰਖ

ਦੇ ਗੁਣ ਗਾਵੀਏ, ਸੁਣੀਏ, ਤੇ ਆਪਣੇ ਮਨ ਵਿਚ ਉਸ ਦਾ ਪ੍ਰੇਮ ਟਿਕਾਈਏ। ਜੋ ਮਨੁਖ ਇਹ ਆਹਰ ਕਰਦਾ ਹੈ, ਉਹ ਆਪਣਾ ਦੁਖ ਦੂਰ ਕਰਕੇ ਸੁਖ ਨੂੰ ਹਿਰਦੇ ਵਿਚ ਵਸਾ ਲੈਂਦਾ ਹੈ। ਜੇਕਰ ਅਕਾਲ ਪੁਰਖੁ ਦੇ ਗੁਣ ਗਾਇਨ ਵੀ ਕਰਨੇ ਹਨ ਅਤੇ ਸੁਣਨੇ ਵੀ ਹਨ, ਤਾਂ ਜੁਰੀ ਹੈ ਕਿ ਗੁਰਬਾਣੀ ਨੂੰ, ਹੋਲੀ ਹੋਲੀ ਸਮਝ ਕੇ ਪੜ੍ਹੀਏ, ਮਨ ਵਿਚ ਉਸਦਾ ਪ੍ਰੇਮ ਟਿਕਾਉਂਣ ਲਈ ਗੁਰਬਾਣੀ ਅਨੁਸਾਰ ਜੀਵਨ ਬਤੀਤ ਕਰੀਏ।

**ਗਵਾਈਐ ਸੁਣੀਐ ਮਨਿ ਰਖੀਐ ਭਾਉ ॥ ਦੁਖ ਪਰਹਰਿ ਸੁਖ ਘਰਿ ਲੈ ਜਾਇ ॥ (੨)**

ਉਸਤਾਦ ਕੋਲੋਂ ਸਿਖਣ ਲਈ ਆਪਣੇ ਆਪ ਨੂੰ ਨੀਵਾਂ ਕਰਨਾ ਪੈਂਦਾ ਹੈ। ਇਸੇ ਤਰ੍ਹਾਂ ਜੇ ਕਰ ਅਸੀਂ ਆਪਣੀ ਭਲਾਈ ਚਾਹੁੰਦੇ ਹਾਂ, ਤਾਂ ਚੰਗਾ ਕੰਮ ਕਰ ਕੇ ਵੀ ਆਪਣੇ ਆਪ ਨੂੰ ਨੀਵਾਂ ਅਖਵਾਉਣਾਂ ਪਵੇਗਾ, ਆਪਣੇ ਹਉਮੈਂ ਤੇ ਕਾਬੂ ਪਾਉਣਾਂ ਪਵੇਗਾ।

**ਜੇ ਲੋੜਹਿ ਚੰਗਾ ਆਪਣਾ ਕਰਿ ਪੁੰਹੁ ਨੀਚੁ ਸਦਾਈਐ ॥ (੪੬੫)**

ਉਹ ਮਨੁਖ ਜਗਤ ਵਿਚ ਪੂਰੇ ਹਨ, ਜਿਨ੍ਹਾਂ ਤੋਂ ਅਕਾਲ ਪੁਰਖੁ ਆਪਣਾ ਹੁਕਮੁ ਮਨਾਉਂਦਾ ਹੈ, ਉਹ ਬੰਦੇ ਪੂਰੇ ਗੁਰੂ ਦੇ ਸਬਦ ਵਿਚ ਚਿੱਤ ਜੋੜ ਕੇ ਆਪਣੇ ਮਾਲਕ ਦੀ ਬੰਦਗੀ ਕਰਦੇ ਹਨ। ਅਕਾਲ ਪੁਰਖੁ ਦੀ ਬੰਦਗੀ, ਤਾਂ ਹੀ ਹੋ ਸਕਦੀ ਹੈ, ਜੇਕਰ ਸੱਚੇ ਸਬਦ ਨਾਲ ਪਿਆਰ ਪਾਈਏ। ਜੋ ਮਨੁਖ ਆਪਣੇ ਅੰਦਰੋਂ ਹਉਮੈਂ ਨੂੰ ਮਾਰਦੇ ਹਨ, ਉਨ੍ਹਾਂ ਨੂੰ ਅਕਾਲ ਪੁਰਖੁ ਦੀ ਹਜ਼ੁਰੀ ਪ੍ਰਾਪਤ ਹੁੰਦੀ ਹੈ।

**ਸਲੋਕ ਮ: ੩ ॥ ਪਉੜੀ ॥ ਜਿਨਾ ਹੁਕਮੁ ਮਨਾਇਓ ਤੇ ਪੁਰੇ ਸੰਸਾਰਿ ॥ ਸਾਹਿਬੁ ਸੇਵਣਿ ਆਪਣਾ ਪੁਰੈ ਸਬਦਿ ਵੀਰਾਰਿ ॥ (੫੧੨)**

ਇਹ ਸਬਦ ਸਪੱਸ਼ਟ ਕਰ ਦਿੰਦਾ ਹੈ, ਕਿ ਪੂਰੇ ਸਬਦ ਵਿਚ ਦਰਸਾਏ ਗਏ ਹੁਕਮੁ ਅਨੁਸਾਰ ਚਲਣਾ ਹੈ। ਇਸ ਵਿਚ ਕੱਚੀ ਬਾਣੀ ਦੀ ਮਿਲਾਵਟ ਨਹੀਂ ਕਰਨੀ ਹੈ, ਅਧੂਰਾ ਸਬਦ ਨਹੀਂ ਪੜ੍ਹਨਾਂ ਹੈ। ਪੂਰੇ ਸਬਦ ਨੂੰ ਪੜ੍ਹ ਕੇ, ਸਮਝ ਕੇ, ਅਰਥ ਤੇ ਭਾਵ ਅਰਥ ਕਰਨੇ ਹਨ। ਸਿਰਫ਼ ਇਕ ਅਕਾਲ ਪੁਰਖੁ ਨਾਲ ਸੁਰਤਿ ਜੋੜਨੀ ਹੈ। ਇਕ ਅਕਾਲ ਪੁਰਖੁ ਦੇ ਪਿਆਰ ਤੋਂ ਬਿਨਾ ਦੁਨੀਆਂ ਦੀ ਸਾਰੀ ਦੌੜ-ਭੜ ਜੰਜਾਲ ਬਣ ਜਾਂਦੀ ਹੈ, ਤੇ ਮਾਇਆ ਦਾ ਮੋਹ, ਜਿਸ ਵਿਚ ਅਸੀਂ ਸਾਰੇ ਫਸੇ ਹੋਏ ਹਾਂ, ਸਭ ਵਿਆਰਥ ਹੈ। ਮੰਤਵ ਇਹ ਹੋਣਾ ਚਾਹੀਦਾ ਹੈ, ਕਿ ਸਤਿਗੁਰੂ ਦੀ ਮਿਹਰ ਦੀ ਨਿਗਾਹ ਹੋ ਜਾਵੇ, ਤਾਂ ਫਿਰ ਸਮਝੋ ਕਿ ਲੱਖਾਂ ਪਾਤਿਸ਼ਾਹੀਆਂ ਦੀਆਂ ਖੂਸ਼ੀਆਂ ਮਿਲ ਗਈਆਂ ਹਨ।

**ਮੇਰੇ ਮਨ ਏਕਸ ਸਿਉ ਚਿਤੁ ਲਾਇ ॥ ਏਕਸ ਬਿਨੁ ਸਭ ਧੰਧੁ ਹੈ ਸਭ ਮਿਚਿਆ ਮੋਹੁ ਮਾਇ ॥੧॥ ਰਹਾਉ ॥ (੪੪)**

ਜੇ ਕਰ ਅਸੀਂ ਪਹਿਲਾਂ ਹੀ ਆਪੋ ਆਪਣੇ ਫਰਜ਼ ਨੂੰ ਚੇਤੇ ਰੱਖੀਏ ਤਾਂ ਬਾਅਦ ਵਿਚ ਸਜ਼ਾ ਕਿਉਂ ਮਿਲੇ? ਅੱਜ ਤੋਂ 400 ਸਾਲ ਪਹਿਲਾਂ ਇਸ ਦੇਸ ਦੇ ਹਾਕਮਾਂ ਨੇ ਐਸ, ਤਮਾਸ਼ਿਆਂ ਦੇ ਚਾਅ ਵਿਚ ਆਪਣਾ ਫਰਜ਼ ਭੁਲਾ ਦਿੱਤਾ ਸੀ। ਫਿਰ ਜਦੋਂ ਬਾਬਰ ਨੇ ਹਮਲਾ ਕੀਤਾ, ਤਾਂ ਹੋਰ ਪਰਜਾ ਤਾਂ ਕਿਤੇ ਰਹੀ, ਕੋਈ ਪਠਾਣ-ਸ਼ਾਹਜ਼ਾਦਾ ਵੀ ਕਿਤੋਂ ਮੰਗ ਕੇ ਰੋਟੀ ਨਹੀਂ ਖਾ ਸਕਦਾ ਸੀ। ਅੱਜਕਲ ਵੀ ਸਾਡੇ ਦੇਸ ਦਾ ਓਹੀ ਹਾਲ ਹੋ ਰਿਹਾ ਹੈ। ਲੋਕ ਵਿਕਾਰਾਂ ਵਿਚ ਫਸੇ ਹਨ, ਹਰ ਕੋਈ ਧੋਖੇ ਹੋਰਾਫੇਰੀ ਨਾਲ ਦੁਸਰਿਆਂ ਨੂੰ ਲੁਟਣ ਦੀ ਕੋਸ਼ਿਸ਼ ਕਰ ਰਿਹਾ ਹੈ, ਤਾਕਤਵਰ ਕਮਜ਼ੋਰ ਨੂੰ ਦਬਾ ਰਿਹਾ ਹੈ, ਫਿਲਮੀ ਨਾਚ ਗਾਣਿਆਂ ਲਈ ਪੈਸਾ ਤੇ ਕੀਮਤੀ ਸਮਾਂ ਬਰਬਾਦ ਹੋ ਰਿਹਾ ਹੈ। ਇਸ ਲਈ, ਜਾਂ ਤਾਂ ਆਪਣੇ ਆਪ ਨੂੰ ਸੁਧਾਰੋ, ਨਹੀਂ ਤਾਂ ਸਜ਼ਾ ਲਈ ਤਿਆਰ ਰਹੋ। ਫਿਰ ਅਕਾਲ ਪੁਰਖੁ ਤੇ ਦੋਸ ਨਹੀਂ ਮੜਨਾਂ, ਕਿਉਂਕਿ ਉਸ ਨੇ ਤਾਂ ਆਪਣੇ ਹੁਕਮੁ ਅਨੁਸਾਰ ਕਰਨਾ ਹੈ, ਤੇ ਸਜ਼ਾ ਦੇਣੀ ਹੈ।

**ਅਗੋਂ ਦੇ ਜੇ ਚੇਤੀਐ ਤਾਂ ਕਾਇਤੁ ਮਿਲੈ ਸਜਾਇ ॥ ਸਾਹਾਂ ਸੁਰਤਿ ਗਵਾਈਆ ਰੰਗਿ ਤਮਾਸੈ ਚਾਇ ॥ ਬਾਬਰਵਾਣੀ ਫਿਰਿ ਗਈ ਕੁਇਰੁ ਨ ਰੋਟੀ ਧਾਇ ॥੫॥ (੪੧੨)**

ਅਸੀਂ ਗੁਰੂ ਸਾਹਿਬ ਕੋਲੋ ਮੱਤ ਲੈਣ ਦੀ ਬਜਾਏ, ਆਪਣੀ ਮੱਤ ਦੇਣ ਤੇ ਜਿਆਦਾ ਜੋਰ ਦਿੰਦੇ ਰਹਿੰਦੇ ਹਾਂ। ਜੇ ਕਰ ਅਸੀਂ ਗੁਰੂ ਸਾਹਿਬ ਦੀ ਮੱਤ ਲੈਣ ਲਈ ਤਿਆਰ ਨਹੀਂ ਹਾਂ, ਤਾਂ ਗੁਰੂ ਦੇ ਸਿੱਖ ਕਿਸ ਤਰ੍ਹਾਂ ਕਹਿਲਾ ਸਕਦੇ ਹਨ, ਗੁਰੂ ਸਾਹਿਬ ਦੀ ਮਿਹਰ ਤੇ ਖੂਸ਼ੀਆਂ ਕਿਸ ਤਰ੍ਹਾਂ ਮਿਲ ਸਕਦੀਆਂ ਹਨ?

ਸੇਵਕ ਅਖਵਾਣ ਵਾਲੇ ਸਿੱਖ ਸਾਰੇ ਗੁਰੂ-ਦਰ ਤੇ ਅਕਾਲ ਪੁਰਖੁ ਦੀ ਪੂਜਾ-ਭਗਤੀ ਕਰਨ ਆਉਂਦੇ ਹਨ, ਅਤੇ ਅਕਾਲ ਪੁਰਖੁ ਦੀ ਸਿਫਤਿ-ਸਾਲਾਹ ਨਾਲ ਭਰਪੂਰ ਸੇਸ਼ਨ ਗੁਰਬਾਣੀ ਗਾਉਂਦੇ ਹਨ। ਪਰ ਅਕਾਲ ਪੁਰਖੁ ਉਨ੍ਹਾਂ ਮਨੁਖਾਂ ਦਾ ਬਾਣੀ ਗਾਉਣਾ ਤੇ ਸੁਣਨਾ ਕਬੂਲ ਕਰਦਾ ਹੈ, ਜਿਨ੍ਹਾਂ ਗੁਰੂ ਦੇ ਹੁਕਮ ਨੂੰ ਬਿਲਕੁਲ ਸਹੀ ਜਾਣ ਕੇ ਉਸ ਉਤੇ ਅਮਲ ਕੀਤਾ ਹੈ। ਇਸ ਲਈ ਰਵਾਇਤਾ ਪੂਰੀਆਂ ਕਰਨ ਨਾਲ ਗਲ ਨਹੀਂ ਬਣਨੀ, ਕਿਉਂਕਿ ਅਕਾਲ ਪੁਰਖੁ ਦੇ ਦਰ ਤੇ ਉਨ੍ਹਾਂ ਮਨੁਖਾਂ ਦੀ ਚੰਗੀ ਸੋਭਾ ਹੁੰਦੀ ਹੈ, ਜਿਨ੍ਹਾਂ ਮਨੁਖਾਂ ਨੇ ਅਕਾਲ ਪੁਰਖੁ ਦੀ ਸਿਫਤਿ-ਸਾਲਾਹ ਨਾਲ ਛੁੰਘੀ ਸਾਂਝ ਪਾਈ ਹੈ।

**ਧਨਸਰੀ ਮਹਲਾ ੪ ॥ ਸੇਵਕ ਸਿਖ ਪੁੜਣ ਸਭਿ ਆਵਹਿ ਸਭਿ ਗਾਵਹਿ ਹਰਿ ਹਰਿ ਉਤਮ ਬਨੀ ॥ ਗਵਾਈ ਸੁਣਿਆ ਤਿਨ ਕਾ ਹਰਿ ਬਾਇ ਪਾਵੈ ਜਿਨ ਸਤਿਗੁਰ ਕੀ ਅਗਿਆ ਸਤਿ ਸਤਿ ਕਰਿ ਮਨੀ ॥੧॥ (੬੬੯)**

ਸਾਰੀ ਸ੍ਰਿਸ਼ਟੀ ਵਿਚ ਅਕਾਲ ਪੁਰਖੁ ਵਿਆਪਕ ਹੈ, ਸ੍ਰਿਸ਼ਟੀ ਨੂੰ ਆਪ ਹੀ ਪੈਦਾ ਕਰ ਕੇ ਸਾਰੀ ਸ੍ਰਿਸ਼ਟੀ ਦੀ ਕਦਰ ਵੀ ਆਪ ਹੀ ਜਾਣਦਾ ਹੈ। ਜਿਹੜਾ ਮਨੁਖ ਗੁਰੂ ਦੇ ਸਨਮੁਖ ਹੁੰਦਾ ਹੈ, ਉਹ ਮਨੁਖ ਅਕਾਲ ਪੁਰਖੁ ਦੇ ਗੁਣਾਂ ਨੂੰ ਆਪਣੇ ਮਨ ਵਿਚ ਵਸਾਉਂਦਾ ਹੈ। ਸਦਾ-ਖਿਰ ਹਰਿ-ਨਾਮ ਦੀ ਯਾਦ, ਅਤੇ ਇੰਦ੍ਰਿਆਂ ਨੂੰ ਵਿਕਾਰਾਂ ਵਲੋਂ ਬਚਾਈ ਰੱਖਣ ਦਾ ਉੱਦਮ, ਉਸ ਮਨੁਖ ਦਾ ਨਿੱਤ ਦਾ ਕਰਤੱਵ ਅਤੇ ਨਿੱਤ ਦੀ ਕਾਰ ਹੋ ਜਾਂਦੀ ਹੈ।

**ਗੁਰਮੁਖਿ ਹੋਵੈ ਸੁ ਕਰੈ ਬੀਚਾਰੁ ॥ ਸਚੁ ਸੰਜਮੁ ਕਰਣੀ ਹੈ ਕਰ ॥ (੮੯)**

ਸੋਚ ਤੇ ਵੀਚਾਰ ਕਰਨ ਲਈ ਪ੍ਰਭਾਤ ਵੇਲਾ ਦਾ ਸਮਾਂ ਬਹੁਤ ਉੱਤਮ ਹੈ। ਇਸ ਲਈ ਅੰਮ੍ਰਿਤ ਵੇਲੇ ਸੱਚੇ ਨਾਮੁ ਦੀ ਵਡਿਆਈ ਅਤੇ ਵੀਚਾਰ ਕਰਨੀ ਹੈ। ਇਸ ਤਰ੍ਹਾਂ ਕਰਨ ਨਾਲ ਅਕਾਲ ਪੁਰਖੁ ਦੀ ਮਿਹਰ ਨਾਲ ‘ਸਿਫਤਿ’ ਰੂਪੀ ਪਟੋਲਾ ਮਿਲਦਾ ਹੈ, ਉਸ ਦੀ ਕ੍ਰਿਪਾ-ਦ੍ਰਿਸ਼ਟੀ ਨਾਲ ‘ਕੂੜ ਦੀ ਪਾਲਿ’ ਤੋਂ ਖਲਾਸੀ ਹੁੰਦੀ ਹੈ ਤੇ ਅਕਾਲ ਪੁਰਖੁ ਦਾ ਦਰ ਪ੍ਰਾਪਤ ਹੋ ਜਾਂਦਾ ਹੈ। ਇਸ ਤਰ੍ਹਾਂ ਇਹ ਸਮਝ ਆ ਜਾਂਦੀ ਹੈ ਕਿ ਉਹ ਹੋਂਦ ਦਾ ਮਾਲਕ, ਅਕਾਲ ਪੁਰਖੁ ਸਭ ਥਾਈਂ ਭਰਪੂਰ ਹੈ।

**ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵੀਚਾਰੁ ॥ ਕਰਮੀ ਆਵੈ ਕਪੜਾ ਨਦਰੀ ਮੌਖ ਦੁਆਰੁ ॥ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰੁ ॥੪॥ (੨)**

ਗੁਰੂ ਦੇ ਸਬਦ ਦੀ ਵੀਚਾਰ ਰਾਹੀਂ ਕੀਰਤਨ ਕਰਨਾ ਹੈ, ਗੁਰੂ ਦੇ ਸਬਦ ਦੀ ਵੀਚਾਰ ਦੁਆਰਾ, ਉਸ ਦੇ ਸਬਦ ਵਿਚ ਸੁਰਤਿ ਜੋੜ ਕੇ ਆਪਣੇ ਖਸਮ, ਅਕਾਲ ਪੁਰਖੁ ਦੀ ਸਿਫ਼ਤਿ-ਸਾਲਾਹ ਕਰਨੀ ਹੈ। ਆਪਣੇ ਪ੍ਰੀਤਮ, ਅਕਾਲ ਪੁਰਖੁ ਨੂੰ ਮਿਲ ਕੇ ਜਿਸ ਜੀਵ-ਇਸਤ੍ਰੀ ਨੇ ਆਤਮਕ ਆਨੰਦ ਪ੍ਰਾਪਤ ਕਰ ਲਿਆ, ਉਸ ਨੇ ਲੋਕ ਪਰਲੋਕ ਵਿਚ ਸੋਭਾ ਖੱਟ ਲਈ।

**ਪਿਰੁ ਸਲਾਹੀ ਆਪਣਾ ਗੁਰ ਕੈ ਸਬਦਿ ਵੀਚਾਰਿ ॥ ਮਿਲਿ ਪ੍ਰੀਤਮ ਸੁਖ ਪਾਇਆ ਸੋਭਾਵੰਤੀ ਨਾਰਿ ॥੧੫॥ (੨੫੫)**

ਆਪਣੇ ਮਨੁੱਖਾ ਜੀਵਨ ਨੂੰ ਸਫਲ ਕਰਨ ਲਈ ਗੁਰੂ ਗਰੰਥ ਸਾਹਿਬ ਵਿਚ ਅੰਕਿਤ ਅਨਮੋਲਕ ਬਾਣੀ ਆਪ ਵੀਚਾਰਨੀ ਹੈ। ਜਿਹੜਾ ਮਨੁੱਖ ਆਪਣੇ ਅੰਦਰ ਵਸਦੇ ਨਾਮੁ ਰੂਪੀ ਅੰਮ੍ਰਿਤ ਨੂੰ ਗੁਰਬਾਣੀ ਦੀ ਵੀਚਾਰ ਦੁਆਰਾ ਖੋਜਦਾ ਹੈ, ਉਹ ਹੀ ਅਕਾਲ ਪੁਰਖੁ ਦੇ ਸ੍ਰੇਸ਼ਟ ਨਾਮੁ ਦੀ ਕਦਰ ਪਛਾਣ ਸਕਦਾ ਹੈ। ਉਸ ਨੂੰ ਪੂਰਾ ਗੁਰੂ ਮੇਹਰ ਦੀ ਨਿਗਾਹ ਨਾਲ ਮੋਹ ਦੇ ਸਮੁੰਦਰ ਤੋਂ ਪਾਰ ਲੰਘਾਂਦਾ ਹੈ, ਜੇਹੜਾ ਮਨੁੱਖ ਸੱਚੇ ਦਿਲੋਂ ਗੁਰੂ ਉਤੇ ਸਰਧਾ ਲਿਆਉਂਦਾ ਹੈ, ਉਸ ਦਾ ਮਨ ਮਾਇਆ ਦੇ ਮੋਹ ਨਾਲ ਡੋਲਦਾ ਨਹੀਂ।

**ਗੁਰੂ ਆਸਾ ਮਹਲਾ ੧ ॥ ਆਪੁ ਵੀਚਾਰੈ ਸੁ ਪਰਖੇ ਹੀਰਾ ॥ ਏਕ ਦ੍ਰਿਸ਼ਟਿ ਤਰੇ ਗੁਰ ਪੁਰਾ ॥ ਗੁਰੂ ਮਨੈ ਮਨ ਤੇ ਮਨੁ ਧੀਰਾ ॥ (੪੧੩, ੪੧੪)**

ਜੇ ਕਰ ਵਿਚਾਰਧਾਰਾ ਇਕ ਹੈ ਤਾਂ ਆਪਸ ਵਿਚ ਬਣਦੀ ਹੈ, ਨਹੀਂ ਤਾਂ ਆਪਸੀ ਸਾਂਝ ਬਹੁਤ ਮੁਸ਼ਕਲ ਹੋ ਜਾਂਦੀ ਹੈ। ਅੱਜਕਲ ਪੂਰੀ ਦੁਨੀਆਂ ਵਿਚ ਕਲੇਸ਼ ਦਾ ਕਾਰਨ ਇਹੀ ਹੈ ਕਿ ਆਪਸੀ ਵਿਚਾਰਧਾਰਾ ਇਕ ਨਹੀਂ ਹੈ। ਪਰਿਵਾਰ ਇਸ ਲਈ ਟੁਟ ਰਹੇ ਹਨ, ਕਿਉਂਕਿ ਪਤੀ ਪਤਨੀ ਦੀ ਆਪਸੀ ਵਿਚਾਰਧਾਰਾ ਇਕ ਢੂਜੇ ਨਾਲ ਮਿਲਦੀ ਨਹੀਂ ਹੈ। ਪੂਰੇ ਗੁਰੂ ਗਰੰਥ ਸਾਹਿਬ ਵਿਚ, “ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਤੁ ਅਕਾਲ ਮੁਰਤਿ ਅਜੂਨੀ ਸੈਭੰ ਗੁਰ ਪ੍ਰਸਾਰਿ” ਤੋਂ ਲੈ ਕੇ “ਮੁੰਦਾਵਣੀ ਮਹਲਾ ੫” ਤਕ ਵਿਚਾਰਧਾਰਾ ਇਕ ਹੀ ਹੈ।

**ਮਾਂ ੩ ॥ ਇਕਾ ਬਾਣੀ ਇਕੁ ਗੁਰੂ ਇਕੋ ਸਬਦੁ ਵੀਚਾਰਿ ॥ (੬੪੬)**

ਇਸ ਲਈ ਸਾਨੂੰ ਆਪਣੇ ਆਪ ਨੂੰ ਬਦਲਣਾ ਪਵੇਗਾ, ਗੁਰੂ ਗਰੰਥ ਸਾਹਿਬ ਵਿਚ ਅੰਕਿਤ ਬਾਣੀ ਨੂੰ ਆਪ ਪੜ੍ਹਨਾ, ਸੁਣਨਾ, ਸਮਝਣਾ, ਵਿਚਾਰਨਾ ਤੇ ਅਮਲੀ ਜੀਵਨ ਵਿਚ ਅਪਨਾਉਣਾਂ ਪਵੇਗਾ। ਇਸ ਲਈ ਆਓ ਸਾਰੇ ਜਾਣੇ ਆਪਣਾ ਫਰਜ਼ ਪਛਾਣੀਏ ਤੇ ਸਤਿਗੁਰੂ ਦੀ ਸੱਚੀ ਬਾਣੀ ਦੇ ਵੀਚਾਰ ਦੁਆਰਾ ਆਪਣੇ ਅੰਦਰ ਚਾਨਣ ਪੈਦਾ ਕਰੀਏ ਤੇ ਪੂਰੀ ਦੁਨੀਆਂ ਵਿਚੋਂ ਅਗਿਆਨਤਾ ਦਾ ਅੰਧੇਰਾ ਦੂਰ ਕਰਨ ਲਈ, ਇਕ ਗੁਰਸਿੱਖ ਦੇ ਜੀਵਨ ਦਾ ਮੰਤਵ ਪੂਰਾ ਕਰੀਏ।

**ਜੇ ਕਰ ਉਪਰ ਲਿਖੀਆਂ, ਗੁਰਬਾਣੀ ਦੀਆਂ ਸਿਖਿਆਵਾਂ, ਨੂੰ ਇਕੱਠਾ ਕਰੀਏ ਤਾਂ ਅਸੀਂ ਸੰਖੇਪ ਵਿਚ ਕਹਿ ਸਕਦੇ ਹਾਂ ਕਿ**

- ਸਾਰੀਆਂ ਜੂਨਾਂ ਵਿਚੋਂ ਮਨੁੱਖਾਂ ਜੂਨ ਹੀ ਐਸੀ ਹੈ। ਜਿਸ ਵਿਚ ਅਕਾਲ ਪੁਰਖੁ ਦਾ ਮੇਲ ਹੋ ਸਕਦਾ ਹੈ।
- ਅਸਲੀ ਮਨੁੱਖ ਉਹੀ ਹੈ ਜੋ ਅਕਾਲ ਪੁਰਖੁ ਦੇ ਹੁਕਮੁ ਨੂੰ ਪਛਾਣਦਾ ਹੈ, ਉਸ ਇਕ ਨਾਲ ਸਾਂਝ ਪਾਉਂਦਾ ਹੈ, ਸਾਰਿਆ ਵਿਚ ਉਸ ਨੂੰ ਵੇਖਦਾ ਹੈ।
- ਸਿਰਫ਼ ਦਰਸ਼ਨ ਕੀਤਿਆਂ ਮੁਕਤੀ ਨਹੀਂ ਮਿਲ ਸਕਦੀ, ਜਦ ਤਕ ਜੀਵ ਸਤਿਗੁਰੂ ਦੇ ਸਬਦ ਦੀ ਵੀਚਾਰ ਨਹੀਂ ਕਰਦਾ।
- ਜਿਨ੍ਹਾਂ ਜੀਵਾਂ ਨੇ ਸਤਿਗੁਰੂ ਦੀ ਸੇਵਾ ਨਹੀਂ ਕੀਤੀ ਤੇ ਸਤਿਗੁਰੂ ਦੇ ਸਬਦ ਦੁਆਰਾ ਅਕਾਲ ਪੁਰਖੁ ਦੇ ਨਾਮੁ ਦੀ ਵੀਚਾਰ ਨਹੀਂ ਕੀਤੀ, ਅਜੇਹਾ ਜੀਵ ਸੰਸਾਰ ਵਿਚ ਜੀਉਂਦਾ ਦਿੱਸਦਾ ਹੋਇਆ ਵੀ ਮੇਇਆ ਦੀ ਤਰ੍ਹਾਂ ਹੀ ਹੈ।
- ਸਤਿਗੁਰੂ ਤੋਂ ਬਿਨਾ ਗੁਣਾਂ ਦੀ ਸੂਝ ਨਹੀਂ ਪੈਂਦੀ, ਤੇ ਇਹ ਸੂਝ ਤਦ ਤਕ ਨਹੀਂ ਪੈਂਦੀ, ਜਦ ਤਕ ਗੁਰੂ ਦੇ ਸਬਦ ਦੀ ਵੀਚਾਰ ਨਾ ਕੀਤੀ ਜਾਏ।
- ਮਨੁੱਖ ਜਦੋਂ ਤਕ ਗੁਰੂ ਦੇ ਸਬਦ ਰਾਹੀਂ, ਅਕਾਲ ਪੁਰਖੁ ਦੇ ਗੁਣਾਂ ਦੀ ਵੀਚਾਰ ਨਹੀਂ ਕਰਦਾ ਹੈ, ਤਦ ਤਕ ਨਾਮੁ ਨਹੀਂ ਮਿਲਦਾ, ਤੇ ਨਾਮੁ ਤੋਂ ਬਿਨਾ ਕਿਸੇ ਦਾ ਵੀ ਭਰ ਨਹੀਂ ਮੁੱਕਦਾ।
- ਅਕਲ ਨਾਲ ਹੀ ਅਕਾਲ ਪੁਰਖੁ ਦੀ ਸੇਵਾ ਕੀਤੀ ਜਾ ਸਕਦੀ ਹੈ, ਤੇ ਅਕਲ ਨਾਲ ਹੀ ਉਸ ਦੇ ਦਰ ਤੇ ਮਾਨ ਪ੍ਰਾਪਤ ਕੀਤਾ ਜਾ ਸਕਦਾ ਹੈ। ਅਕਲ ਨਾਲ ਹੀ ਅਕਾਲ ਪੁਰਖੁ ਦੀ ਸਿਫ਼ਤਿ-ਸਾਲਾਹ ਵਾਲੀ ਬਾਣੀ ਪੜ੍ਹੀ ਕੇ, ਉਸ ਦੇ ਡੂੰਘੇ ਭੇਤ ਸਮਝੇ ਜਾ ਸਕਦੇ ਹਨ।
- ਕੀਰਤਨ ਉਥੇ ਹੈ, ਜਿਥੇ “**ਕਰਤੇ ਕਾ ਹੋਇ ਬੀਚਾਰੇ**” ਹੈ। ਇਸ ਲਈ ਕੀਰਤਨ ਤਾਂ ਹੀ ਸਫਲ ਹੈ, ਜੇ ਕਰ ਉਸ ਰਾਹੀਂ ਅਸੀਂ ਆਪਣੇ ਹਿਰਦੇ ਵਿਚ ਕਰਤੇ ਦੀ ਵੀਚਾਰ ਪੈਦਾ ਕਰ ਸਕਦੇ ਹਾਂ।
- “**ਗੁਰ ਕੀ ਸੇਵਾ ਸਬਦੁ ਵੀਚਾਰੁ**” ਦਾ ਜਿਕਰ ਗੁਰਬਾਣੀ ਵਿਚ ਸਿਧੇ ਤੌਰ ਤੇ ਬਹੁਤ ਵਾਰੀ ਆਇਆ ਹੈ, ਪਰ ਉਸ ਸੇਵਾ ਨੂੰ ਕਰਨ ਵਾਲੇ ਬਹੁਤ ਘਟ ਦਿਖਾਈ ਦਿੰਦੇ ਹਨ।
- ਜੇ ਕਰ ਆਪਣਾ ਭਲਾ ਚਾਹੁੰਦੇ ਹਾਂ ਤਾਂ ਸਾਨੂੰ ਰਵਾਇਤੀ ਕਹਾਣੀਆਂ ਤੇ ਵੱਖ ਵੱਖ ਟਿਊਂਨਾਂ ਵਾਲੇ ਕੀਰਤਨ ਬੰਦ ਕਰਨੇ ਪੈਣਗੇ। ਸਬਦਾਂ ਨੂੰ ਆਧਾਰਿਤ ਰਾਗ ਵਿਚ ਗਾਇਨ ਕਰਨਾ ਲਾਜ਼ਮੀ ਕਰਨਾ ਪਵੇਗਾ ਤੇ ਨਾਲ ਨਾਲ ਉਨ੍ਹਾਂ ਸਬਦਾ ਦੀ ਗੁਰਮਤਿ ਵੀਚਾਰ ਕਰਨ ਲਈ ਸਹੀ ਤਰੀਕਾ ਅਪਨਾਉਣਾਂ ਪਵੇਗਾ।
- ਅਕਾਲ ਪੁਰਖੁ ਦਾ ਨਾਮੁ ਜਗਤ ਦੇ ਸਾਰੇ ਡਰਾਂ ਤੋਂ ਬਚਾਉਣ ਵਾਲਾ ਹੈ, ਪਰ ਇਹ ਨਾਮੁ ਗੁਰੂ ਦੀ ਦੱਸੀ ਹੋਈ ਵੀਚਾਰ ਦੀ ਬਰਕਤਿ ਸਦਕਾ ਮਿਲਦਾ ਹੈ।

- ਸਤਿਗੁਰੂ ਨੇ ਸੱਚੇ ਸਬਦ ਦੀ ਵੀਚਾਰ ਦੁਆਰਾ ਆਤਮਕ ਆਨੰਦ ਪ੍ਰਾਪਤ ਕਰਨ ਦਾ ਤਰੀਕਾ ਵਿਖਾ ਦਿੱਤਾ ਹੈ।
- ਇਸ ਦੁਨੀਆਂ ਵਿਚ ਜੀਵਨ ਮੁਕਤਿ ਹੋਣ ਲਈ, ਗੁਰੂ ਦੇ ਸਬਦ ਦੀ ਵੀਚਾਰ ਹੀ ਸਹਾਇਤਾ ਕਰ ਸਕਦੀ ਹੈ।
- ਸਿੱਖੀ ਇਕ ਖੁਸ਼ਬੂ ਦੀ ਤਰ੍ਹਾਂ ਹੈ, ਜੋ ਕਿ ਸਾਰਿਆਂ ਵਿਚ ਵੰਡੀ ਜਾ ਸਕਦੀ ਹੈ। ਹੁਣ ਇਹ ਸਾਡੇ ਤੇ ਨਿਰਭਰ ਕਰਦਾ ਹੈ, ਕਿ ਅਸੀਂ ਕਿੰਨੀ ਕੁ ਖੁਸ਼ਬੂ ਆਪਣੇ ਹਿਰਦੇ ਅੰਦਰ ਲੈਂਦੇ ਹਾਂ ਤੇ ਕਿੰਨੀ ਕੁ ਖੁਸ਼ਬੂ ਹੋਰਨਾਂ ਨਾਲ ਸਾਂਝੀ ਕਰਦੇ ਹਾਂ।
- ਕੋਈ ਵਿਰਲਾ ਗੁਰਮੁਖਿ ਹੀ ਸਤਿਗੁਰੂ ਦੀ ਬਾਣੀ ਨੂੰ ਵਿਚਾਰਦਾ ਹੈ, ਇਹ ਬਾਣੀ ਸਤਿਗੁਰੂ ਦੀ ਸੱਚੀ ਤੇ ਸੁਚੀ ਧੁਰ ਕੀ ਬਾਣੀ ਹੈ, ਜਿਸ ਦੀ ਵੀਚਾਰ ਨਾਲ ਮਨੁਖ ਆਪਣੇ ਸ੍ਰੈ-ਸਰੂਪ ਵਿਚ ਟਿਕ ਜਾਂਦਾ ਹੈ।
- ਜੇਕਰ ਅਕਾਲ ਪੁਰਖ ਦੇ ਗੁਣ ਗਾਇਨ ਵੀ ਕਰਨੇ ਹਨ ਅਤੇ ਸੁਣਨੇ ਵੀ ਹਨ, ਤਾਂ ਜਹੁਰੀ ਹੈ ਕਿ ਗੁਰਬਾਣੀ ਨੂੰ, ਹੋਲੀ ਹੌਲੀ ਸਮਝ ਕੇ ਪੜ੍ਹਨਾਂ ਪਵੇਗਾ। ਮਨ ਵਿਚ ਉਸਦਾ ਪ੍ਰੇਮ ਟਿਕਾਉਂਣ ਲਈ ਗੁਰਬਾਣੀ ਅਨੁਸਾਰ ਜੀਵਨ ਬਤੀਤ ਕਰਨਾ ਪਵੇਗਾ।
- ਪੂਰੇ ਸਬਦ ਵਿਚ ਦਰਸਾਏ ਗਏ ਹੁਕਮੁ ਅਨੁਸਾਰ ਚਲਣਾ ਹੈ, ਕੱਚੀ ਬਾਣੀ ਦੀ ਮਿਲਾਵਟ ਨਹੀਂ ਕਰਨੀ ਹੈ, ਅਧੂਰਾ ਸਬਦ ਨਹੀਂ ਪੜ੍ਹਨਾਂ ਹੈ। ਪੂਰੇ ਸਬਦ ਨੂੰ ਪੜ੍ਹ ਕੇ, ਸਮਝ ਕੇ, ਅਰਥ ਤੇ ਭਾਵ ਅਰਥ ਕਰਨੇ ਹਨ।
- ਜੇ ਕਰ ਅਸੀਂ ਪਹਿਲਾਂ ਹੀ ਆਪੋ ਆਪਣੇ ਫਰਜ਼ ਨੂੰ ਚੇਤੇ ਰੱਖੀਏ ਤਾਂ ਬਾਅਦ ਵਿਚ ਸਜ਼ਾ ਕਿਉਂ ਮਿਲੇ? ਫਿਰ ਅਕਾਲ ਪੁਰਖ ਤੇ ਦੋਸ਼ ਨਹੀਂ ਮੜਨਾਂ, ਕਿਉਂਕਿ ਉਸ ਨੇ ਤਾਂ ਆਪਣੇ ਹੁਕਮੁ ਅਨੁਸਾਰ ਕਰਨਾ ਹੈ, ਤੇ ਸਜ਼ਾ ਦੇਣੀ ਹੈ।
- ਅਕਾਲ ਪੁਰਖ ਉਨ੍ਹਾਂ ਮਨੁੱਖਾਂ ਦਾ ਬਾਣੀ ਗਾਉਣਾ ਤੇ ਸੁਣਨਾ ਕਬੂਲ ਕਰਦਾ ਹੈ, ਜਿਨ੍ਹਾਂ ਗੁਰੂ ਦੇ ਹੁਕਮ ਨੂੰ ਬਿਲਕੁਲ ਸਹੀ ਜਾਣ ਕੇ ਉਸ ਉਤੇ ਅਮਲ ਕੀਤਾ ਹੈ।
- ਅੰਮ੍ਰਿਤ ਵੇਲੇ ਸੱਚੇ ਨਾਮੁ ਦੀ ਵਡਿਆਈ ਅਤੇ ਵੀਚਾਰ ਕਰਨੀ ਹੈ। ਜਿਸ ਸਦਕਾ ਪ੍ਰਭੂ ਦੀ ਮਿਹਰ ਨਾਲ ‘ਸਿਫਤਿ’ ਰੂਪੀ ਪਟੋਲਾ ਮਿਲਦਾ ਹੈ, ਤੇ ‘ਕੂੜ ਦੀ ਪਾਲਿ’ ਤੋਂ ਖਲਾਸੀ ਹੁੰਦੀ ਹੈ।
- ਗੁਰੂ ਦੇ ਸਬਦ ਦੀ ਵੀਚਾਰ ਦੁਆਰਾ, ਉਸ ਦੇ ਸਬਦ ਵਿਚ ਸੁਰਤਿ ਜੋੜ ਕੇ ਆਪਣੇ ਖਸਮ, ਅਕਾਲ ਪੁਰਖ ਦੀ ਸਿਫਤਿ-ਸਾਲਾਹ ਕਰਨੀ ਹੈ, ਤਾਂ ਜੋ ਆਤਮਕ ਆਨੰਦ ਪ੍ਰਾਪਤ ਕਰੀਏ ਤੇ ਲੋਕ ਪਰਲੋਕ ਵਿਚ ਸੋਭਾ ਖੱਟੀ ਜਾ ਸਕੇ।
- ਪੂਰੇ ਗੁਰੂ ਗਰੰਥ ਸਾਹਿਬ ਵਿਚ, “**ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੁਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ**” ਤੋਂ ਲੈ ਕੇ “**ਮੰਦਾਵਣੀ ਮਹਲਾ ੫**” ਤਕ ਵਿਚਾਰਧਾਰਾ ਇਕ ਹੀ ਹੈ।

**“ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਛਤਹਿ”**

( ਡਾ: ਸਰਬਜੀਤ ਸਿੰਘ )

(Dr. Sarbjit Singh)

ਵਾਸੀ, ਨਵੀਂ ਮੁੰਬਈ - 400093.

Vashi, Navi Mumbai - 400703.

Email = sarbjitsingh@yahoo.com

<http://www.geocities.com/sarbjitsingh/>, <http://www.gurbani.us>